



ਸੰਸਥਾਪਕ

ਭਾਈ ਸਾਹਿਬ ਭਾਈ ਵੀਰ ਸਿੰਘ

Founded by

Bhai VIR SINGH IN 1899 A.D.

੧੯੮੩ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥

ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ॥



ਖਾਲਸਾ ਸਮਾਚਾਰ

Khalsa Samachar

ਅੰਕ ੩੨ ਜਿਲਦ ੩੦ ੨੦-੨੧ ਅਗਸਤ ੨੦੨੦,
ਸਾਲਾਨਾ ਚੰਦਾ ਦੇਸ਼ ੨੫੦/-, ਵਿਦੇਸ਼ ੨੫੦੦/- ਅਤੇ

੫-੧੧ ਭਾਦਰੋਂ ੨੦੧੭ ਨਾਨਕਸ਼ਾਹੀ ਸੰਮਤ ਪਪਰ
ਲਾਈਫ਼ ਮੈਂਬਰਸ਼ਿਪ ਦੇਸ਼ ੨੫੦੦/-, ਵਿਦੇਸ਼ ੨੫੦੦੦/-

Issue 32 Volume 30,

20-26 August 2020

Yearly Subscription India 250/-, Abroad 2500/- and Life Membership India 2500/-, Abroad 25000/-

ਪਾਠਕਾਂ ਦੀ ਜਾਣਕਾਰੀ ਹਿਤ

ਕਰੋਨਾ ਮਹਾਂਮਾਰੀ ਦੇ ਚਲਦਿਆਂ 23 ਮਾਰਚ ਤੋਂ ਭਾਰਤ ਸਰਕਾਰ ਵੱਲੋਂ ਲਾਕਡਾਊਨ ਕਰਨ ਤੇ ਸਭ ਸਰਕਾਰੀ ਤੇ ਨਿਜੀ ਅਦਾਰੇ ਬੰਦ ਹੋ ਗਏ। ਜਿਸ ਕਾਰਨ ਖਾਲਸਾ ਸਮਾਚਾਰ ਦੀ ਪ੍ਰਕਾਸ਼ਨਾ ਵੀ ਬੰਦ ਰਹੀ। 4 ਮਈ ਤੋਂ ਤੀਜਾ ਲਾਕਡਾਊਨ ਸ਼ੁਰੂ ਹੋਣ ਤੇ ਸਰਕਾਰ ਵੱਲੋਂ ਤੀਜਾ ਹਿੱਸਾ ਸਟਾਫ਼ ਨਾਲ ਕੰਮ ਕਰਨ ਦੀ ਇਜਾਜ਼ਤ ਮਿਲਣ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਤਕਰੀਬਨ ਡੇਢ ਮਹੀਨੇ ਬਾਅਦ ਖਾਲਸਾ ਸਮਾਚਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਤੇ ਇਸਦਾ 17ਵਾਂ ਅੰਕ (7-13 ਮਈ, 2020) ਆਨਲਾਈਨ ਖਾਲਸਾ ਸਮਾਚਾਰ ਦੀ ਵੈਬਸਾਈਟ ਤੇ ਜਾਰੀ ਕੀਤਾ ਗਿਆ। 17 ਤੋਂ ਲੈ ਕੇ 31 ਅੰਕ ਤਕ ਖਾਲਸਾ ਸਮਾਚਾਰ ਡਿਜੀਟਲ ਰੂਪ 'ਚ ਛਪਦਾ ਰਿਹਾ ਤੇ ਇਹ ਸਾਰੇ ਅੰਕ ਭਾਈ ਵੀਰ ਸਿੰਘ ਸਾਹਿਤ ਸਦਨ ਦੀ ਵੈਬਸਾਈਟ [bvsss.org](http://www.bvsss.org) ਤੇ ਉਪਲਬਧ ਹਨ। ਪਾਠਕ ਜਦੋਂ ਵੀ ਚਾਹੁਣ ਇਨ੍ਹਾਂ ਨੂੰ ਸਦਨ ਦੀ ਵੈਬਸਾਈਟ ਤੇ ਦੇਖ ਸਕਦੇ ਹਨ। ਹੁਣ ਜਦਕਿ ਬਹੁਤ ਸਾਰੀਆਂ ਪਾਬੰਦੀਆਂ ਹਟਣ ਨਾਲ ਪ੍ਰਕਾਸ਼ਨਾ ਅਦਾਰੇ ਵੀ ਖੁੱਲ ਗਏ ਹਨ ਤਾਂ ਸਦਨ ਵੱਲੋਂ ਖਾਲਸਾ ਸਮਾਚਾਰ ਨੂੰ ਪ੍ਰਕਾਸ਼ਿਤ ਕਰਕੇ ਪਾਠਕਾਂ ਹੱਥ ਪੁਚਾਉਣ ਦਾ ਫੈਸਲਾ ਲਿਆ ਗਿਆ ਹੈ। ਹੱਥਲਾ 32 ਅੰਕ (20-26 ਅਗਸਤ, 2020) ਨੂੰ ਅਸੀਂ ਪ੍ਰਕਾਸ਼ਿਤ ਰੂਪ 'ਚ ਪਾਠਕਾਂ ਕੋਲ ਪੁਚਾਉਣ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਅੰਦਰ

- ਬਾਰਹਮਾਹ (ਮਾਝ) ਇਕ ਅਧਿਐਨ 3
- ਸੰਤ ਬਿਮਲਾ ਸਿੰਘ : ਪਿਆਰਾਂ ਦਾ ਸਾਈ 5
- The Ballads of Bhai Gurdas 7
- ਭਾਈ ਦਇਆ ਸਿੰਘ ਦੀ ਸਖਸੀਅਤ 10
- ਸ਼ਬਦ ਵਿਆਖਿਆ 11
- ਸੁਪਨਿਆਂ ਨੂੰ ਉਡਾਰੀ 12

ਗੁਰਗੱਦੀ ਪੁਰਬ ਗੁਰੂ ਅਰਜਨ ਸਾਹਿਬ : 20 ਅਗਸਤ/ਭਾਦਰੋਂ ਸੁਦੀ ੨

ਗੁਰਗੱਦੀ ਦੀ ਬਖਸ਼ਿਸ਼

❖ ਭਾਈ ਸਾਹਿਬ ਭਾਈ ਵੀਰ ਸਿੰਘ

ਕੁ ਛ ਦਿਨ ਬਾਦ ਦੂਰੋਂ ਨੇੜਿਓਂ ਸਿੱਖ ਬੁਲਾ ਕੇ ਭਾਰੀ ਇਕੱਠ ਕੀਤਾ ਗਿਆ। ਯਥਾ :-

“ਜਹਿਂ ਕਹਿੰ ਤੇ ਸਿੱਖ ਸਰਬ ਬੁਲਾਏ।

ਸਭ ਸੰਗਤ ਕੇ ਮੇਲਾ ਭਯੋ।

ਚਹੁੰ ਦਿਸਿ ਪਰਵਾਰਤਿ ਹੁਏ ਗਯੋ।”

ਸਮਾਗਮ ਵਿਚ ਸਾਰੇ ਸਿੱਖ ਗੁਰੂ ਦੇ ਚੰਦ ਮੁਖ ਨੂੰ ਦੇਖ ਰਹੇ, ਪ੍ਰਸੰਨ ਹੋ ਰਹੇ ਸਨ ਤੇ ਵਿਚ ਵਿਚ ਕਈ ਉਡੀਕ ਵਿਚ ਸਨ ਕਿ ਸਮਾਗਮ ਕਾਸ ਲਈ ਸਾਜਿਆ ਗਿਆ ਹੈ ਕਿ ਸ੍ਰੀ ਗੁਰੂ ਜੀ ਉਠੇ ਤੇ ਆਪਣੇ ਛੋਟੇ ਸਪੁਤ੍ਰ, ਸੇਵਕ ਤੇ ਸਿੱਖ ਸ੍ਰੀ ਅਰਜਨ ਜੀ ਦੇ ਅਗੇ ਪੰਜ ਪੈਸੇ ਤੇ ਇਕ ਨਾਰੀਅਲ ਧਰਕੇ ਤਿੰਨ ਪਰਕਰਮਾਂ ਕਰਕੇ ਮੱਥਾ ਟੇਕ ਦਿੱਤਾ ਤੇ ਬੈਠ ਗਏ। ਫਿਰ ਆਪ ਦੀ ਆਗਿਆ ਵਿਚ ਭਾਈ ਬੁੱਢਾ ਜੀ ਉਠੇ ਤੇ ਆਪ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਕਰ ਦਿੱਤਾ। ਸੰਗਤ ਵਿਚ ਖੁਸ਼ੀ ਦਾ ਕੁਲਾਹਲ ਮਚ ਗਿਆ। ‘ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ’ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਪਿਆ। ਸਾਰੀ ਸੰਗਤ ਦੇ ਮਸਤਕ ਨਿਉਂ ਗਏ ਤੇ ਧਰਾ ਤੇ ਜਾ ਲਗੇ। ਪ੍ਰਥਮੀਆ ਜੀ ਦੇ ਆਚਰਨ ਤੇ ਚਲਾਕੀਆਂ ਆਇਂ ਸੰਗਤਾਂ ਤੋਂ ਗੁੜੇ ਨਹੀਂ ਸਨ, ਓਹ ਉਸਦੀ ਜਾਹਰਾ ਸੇਵਾ ਨੂੰ ਬੀ ਤੱਕਦੇ ਸਨ, ਪਰ ਉਸਦੇ ਹੰਕਾਰ ਤੇ ਹੋਰ ਛਿਪ ਛਿਪਾਉ ਤੇ ਛਲਾਂ ਨੂੰ ਜਾਣਦੇ ਸਨ। ਸਭ ਦੇ ਦਿਲਾਂ ਵਿਚ ਭੈ ਸੀ ਕਿ ਬਹੁਤੀ ਗੱਲੇ ਇਸ ਦੀਆਂ ਚਲਾਕੀਆਂ ਇਸ ਨੂੰ ਕਾਮਯਾਬ ਕਰਨਗੀਆਂ ਤੇ ਜੇ ਸੰਗਤਾਂ ਨੂੰ ਗੁਰੂ ਜੀ ਇਸ ਦੇ ਵੱਸ ਪਾ ਗਏ ਤਾਂ ਜੀ ਜੀ ਨੂੰ ਦੁਖ ਹੋਏਗਾ; ਪਰ ਨਾਲ ਇਹ ਸਿਦਕ ਬੀ ਕੰਮ ਕਰਦਾ ਸੀ ਕਿ ਗੁਰੂ ਸਰਬਗਾਜ ਹੈ, ਗੁਰੂ ਸਰਬ ਸਕਤੀਮਾਨ ਹੈ, ਗੁਰੂ ਸੱਚ ਹੈ। ‘ਗੁਰੂ’ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰ ਵਾਂਕੂ ਨਿਰਭੈ ਹੈ। ਅਪਣੀ ਸੰਗਤ ਨੂੰ ‘ਗੱਦੀ ਦੇ ਲਾਯਕ ਸੱਚੇ ਸਤਿਗੁਰੂ’ ਦੇ ਹੱਥਾਂ ਵਿਚ ਸੱਧਿਗਾ। ਹੁਣ ਜਦ ਸਭ ਨੇ ਪ੍ਰਤੱਖ ਦੇਖ ਲਿਆ ਕਿ ਗੁਰੂ ਸੱਚਮੁਚ ਸਤਜ ਸਰੂਪ ਹੈ, ਨਜਾਅ ਸਰੂਪ ਹੈ, ਪ੍ਰੇਮ ਸਰੂਪ ਹੈ,

ਤਜਾਗ ਦੀ ਅਵਧੀ ਤੇ ਸੰਗਤਿ ਦੀ ਰਖ਼ਜਾ ਦਾ ਸੰਜੋਅ ਸਨਾਹ ਹੈ ਤਾਂ ਪ੍ਰਸੰਨਤਾ ਦੀ ਹੱਦ ਨਾ ਰਹੀ। ਜਦ ਸੰਗਤਿ ਦੋਹਾਂ ਗੁਰੂ ਸਾਹਿਬਾਂ ਦੇ ਜੈਕਾਰੇ ਗਜ਼ਾਕੇ ਚੁਪ ਹੋਈ ਤਾਂ ਸ੍ਰੀ ਸਤਿਗੁਰੂ ਜੀ ਬੋਲੇ ਜੋ ਕਵੀ ਜੀ ਨੇ ਐਉਂ ਦਰਸਾਯਾ ਹੈ:-

ਸੁਣੁ ਸਿੱਖ ਸਭਿ ਤੁਮ ਗੁਰ ਪਯਾਰੇ!
ਸ੍ਰੀ ਅਰਜਨ ਮਮ ਰੂਪ ਨਿਹਾਰਹੁ।
ਜਿਮ ਮੁਝ ਲਖਹੁ ਤਥਾ ਉਰ ਧਾਰਹੁ॥੧॥
ਗੁਰੁਤਾ ਗਾਈ ਪਰ ਇਹ ਬਿਰਯੋ।
ਹਲਤ ਪਲਤ ਭਾਰ ਜੁ ਸਭਿ ਧਰਯੋ।
ਸੰਗਤ ਕੋ ਦੁਖ ਪਾਰ ਉਤਾਰਹੀ।
ਕਾਰਜ ਅਧਿਕ ਜਗਤਿ ਮਹਿੰ ਸਾਗਰੀ॥੨॥
ਉਠਹੁ ਸਕਲ ਬੰਦਨ ਇਸ ਕੀਜਹਿ
ਨਾਨਾਂ ਭਾਂਤਿ ਉਪਾਇਨ ਦੀਜਹਿ।
ਸੁਨਿ ਸਤਿਗੁਰ ਕੇ ਬਚਨ ਅਨੰਦੇ।
ਬੋਲਤਿ ਜੈ ਜੈ ਕਾਰ ਬਿਲੰਦੇ॥੩॥
ਜਥਾ ਸ਼ਕਤਿ ਧਰਿ ਨਿਕਟਿ ਅਕੋਰ।
ਨਮਸਕਾਰ ਕੀਨਸਿ ਕਰ ਜੋਰਿ।
ਉਤਸਵ ਸਭਿ ਸਿੱਖਨ ਮਹਿੰ ਹੋਵਾ।
ਸ੍ਰੀ ਅਰਜਨ ਰਵਿ ਉੱਦੇਜਤ ਜੋਵਾ॥੧੦॥

(ਸੁ: ਪ੍ਰ: ਸਫ਼ਾ 1730)

ਜਦ ਸੰਗਤ ਮੱਥੇ ਟੇਕ ਤੇ ਭੇਟਾ ਅਰਪਣ ਕਰਕੇ ਥਾਂਚਿ ਥਾਂਈ ਬੈਠ ਗਈ ਤਾਂ ਸ੍ਰੀ ਗੁਰੂ ਜੀ ਨੇ ਆਗਾਜਾ ਕੀਤੀ : ਹੇ ਪੁੜ੍ਹ! ਹੁਣ ਚੌਥਾ ਪਦ ਰਚੋ। ਉਸੇ ਵੇਲੇ ਨਵੇਂ ਸਜੇ ਸ੍ਰੀ ਗੁਰੂ ਜੀ ਨੇ ਵਾਕ ਰਚਿਆ, ਦੇਖੋ ਆਪ ਹੁਣ ਗੁਰੂ ਹੋ ਕੇ ਗੁਰੂ ਨੂੰ ਮੱਥਾ ਟੇਕ ਕੇ ਉਠੇ ਤੇ ਰਚਿਆ ਪਦ ਸੁਣਾਇਆ :-

ਭਾਗੁ ਹੋਆ ਗੁਰਿ ਸੰਤੁ ਮਿਲਾਇਆ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੜਾ
ਜਨ ਨਾਨਕ ਦਾਸ ਤੁਮਾਰੇ ਜੀਉ॥੪॥
ਹਉ ਘੋਲੀ ਜੀਉ ਘੋਲਿ ਘੁਮਾਈ
ਜਨ ਨਾਨਕ ਦਾਸ ਤੁਮਾਰੇ ਜੀਉ॥੫॥੮॥

(ਮਾਝ ਮ: ੫)

ਹੁਣ ਗੁਰੂ ਅਰਜਨ ਦੇਵ ਜੀ ਇਸ ਪਦੇ ਵਿਚ ਆਪਣਾ ਨਾਮ ‘ਨਾਨਕ’ ਪਾ ਸਕਦੇ ਸਨ। ਪਹਿਲੋਂ ਤਿੰਨਾਂ ਵਿਚ ਨਾਨਕ ਨਾਮ ਨਹੀਂ ਪਾਯਾ ਕਿਉਂਕਿ ਤਦੋਂ ਗੱਦੀ ਤੇ ਨਹੀਂ ਸਨ। ਹੁਣ ਪਾਇਆ ਪਰ ਫੇਰ ਦੇਖੋ ਉਹ ਸਿੱਖੀ ਭਾਵਨਾ ਦਾ ਅਦਬ ਕਾਇਮ ਰਖਿਆ ਹੈ। ਨਾਨਕ ਛਾਪ ਵਰਤੀ ਤੇ ਭਾਵ ਰਖਿਆ ਕਿ ਹੇ ਗੁਰੂ ਰਾਮਦਾਸ ਨਾਨਕ ਸਰੂਪ ਮੈਂ ਤੇ ਅਸੀਂ ਸਾਰੇ ਆਪ ਦੇ ਜਨ ਤੇ ਦਾਸ ਹਾਂ। ਨਾਨਕ ਪਦ ਮੁਕਤਾ ਕਕੇ ਵਾਲਾ ਹੈ, ਜਿਸ ਦਾ ਅਰਥ ਹੈ : ‘ਹੇ ਨਾਨਕ!’ ਅਸੀਂ ਜਨ ਹਾਂ, ਤੁਹਾਡੇ ਦਾਸ ਹਾਂ। ਅੰਕ ੪ ਤੋਂ ਬਾਅਦ ਫੇਰ ਦੁਹਰਾਇਆ ਹੈ ਕਿ ਮੈਂ ਸਦਕੇ ਹਾਂ, ਘੋਲ ਘੁਮਾਇਆ ਹਾਂ, ਅਸੀਂ ਸਾਰੇ ਜਨ ਹਾਂ, ਤੁਹਾਡੇ ਦਾਸ ਹਾਂ। ਗੁਰੂ ਅਰਜਨ ਦੇਵ ਜੀ ਇਹ ਪਦਾ ਵਾਚਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਏ। ਬੋੜੀ ਦੇਰ ਬਾਅਦ ਗੁਰੂ ਆਗਿਆ ਵਿਚ ਸਾਰੀ ਸਭਾ ਵਿਸਰਜਨ ਹੋ ਗਈ ਤੇ ਹੋਰ ਸਾਰੇ ਮੁਖੀਏ ਆਪੋ ਆਪਣੇ ਫੇਰੇ ਚਲੇ ਗਏ।

-ਅਸਟ ਗੁਰ ਚਮਤਕਾਰ, ਭਾਗ-੨

ਕਦੀ ਨਾ ਉਹਲੇ ਹੋਵੇ ਦਰਸਨ

ਹੁਣ ਮੈਂ ਪੀਯ ਵਿਚ ਰਹੀ ਸਮਾਇ, ਮੈਂ ਵਿਚ ਪੀਆ ਵਾਸ ਪਿਯ ਵਿਚ ਮੈਂ ਹਾਂ, ਮੈਂ ਵਿਚ ਪੀਆ; ਬਿੜੀ ਪ੍ਰੇਮ ਦੀ ਵਾਸ।

ਚੰਦਨ ਲਪਟ ਪੀਆ ਵਿਚ ਮੁਸਕੀ, ਮਲਿਆਗਾਰ ਦੇ ਸ਼ਾਸ। ਕਉਲ ਬਿੜੇ ਸਭ ਪਿਯ ਮੇਰੇ ਵਿਚ, ਝੂੰਮਣ ਭਉਰੇ ਦਾਸ।

ਏ ਜੋ ਚੰਨ ਸੂਰ ਤੇ ਤਾਰੇ, ਪਿਯ ਤੋਂ ਲੈਣ ਪ੍ਰਕਾਸ਼! ਪਿਯ ਮੇਰੇ ਵਿਚ ਸਾਗਰ ਲਹਿਰੇ, ਬਿਜਲੀ ਮਾਰੇ ਲਾਸ।

ਮਾਹ ਤੋਂ ਲੈ ਮਾਹੀ ਤਕ ਸਭਦਾ, ਮਾਹੀ ਵਿਚ ਨਿਵਾਸ। ਬੰਡ ਮੰਡਲ ਮਾਹੀ ਵਿਚ ਤਰਦੇ, ਮਾਤ ਪਤਾਲ, ਅਕਾਸ਼।

ਫਿਰ ਮਾਹੀ ਸਭਨਾਂ ਵਿਚ ਵਸਦਾ, ਅੰਦਰ ਬਾਰੂ ਨਿਵਾਸ। ਹਰ ਹਰ ਦਾ ਵਿਚ ਪਿਯ ਦੇ ਡੇਰਾ, ਹਰ ਹਰ ਵਿਚ ਪਿਯਵਾਸ।

ਬਨ ਬੋਲੇ ਬਾਗਾਂ ਦੇ ਖੇੜੇ, ਹਰਿਆਵਲ, ਮਉਲਾਸ। ਪਜਾਰੇ ਵਿਚ ਸੁਹੰਦੜੇ ਦਿੱਸਣ, ਧਰਤੀ ਅਤੇ ਅਕਾਸ਼।

ਜਾਂ ਬੱਦਲ ਤਰਦੇ ਵਾ-ਮੰਡਲ, ਪੋਣ ਸੁਰੰਧ ਨਿਵਾਸ; ਜਾਂ ਹਿਰਦੇ ਮੇਰੇ ਵਿਚ ਲਹਿਰੇ; ਪੀਯ-ਪ੍ਰੇਮ ਦੀ ਆਸ,

ਮੱਥੇ ਤੇ ਜਾਂ ਖੁਸ਼ੀ ਵਸੇ ਆ, ਨੈਣੀਂ ਪ੍ਰੇਮ ਪ੍ਰਕਾਸ਼, ਗਾਲ੍ਹਾਂ ਤੇ ਜਾਂ ਭਖੇ ਉਮਾਹ ਹੈ, ਬੁੱਲ੍ਹਾਂ ਤੇ ਜਾਂ ਹਾਸ,

ਮੋਤੀ ਵਿਚ ਜਾਂ ਆਬ ਵਸੇ ਹੈ, ਹੀਰੇ ਪਾਣੀ ਵਾਸ, ਅੱਗ ਵਿਚ ਜਿਉਂ ਚਾਨਣ ਵਸਦਾ, ਬਿਜਲੀ ਵਿਚ ਚਪਲਾਸ।

ਤਿਉਂ ਸਾਰੇ ਪੀਆ ਪਯਾ ਵਸਦਾ, ਦਿਸਦਾ ਪਾਸੋ ਪਾਸ, ਪਿਯ-ਮੋਹੀ ਮੈਂ ਉਸ ਵਿਚ ਤੱਕਾਂ ਉਹ ਤੇ ਉਹਦਾ ਪ੍ਰਕਾਸ਼।

ਸਾਗਰ ਬੁੰਦ, ਬੁਦਬੁਦੇ ਸਭ ਨੂੰ, ਅਪਣੇ ਵਿੱਚ ਲਿਆ ਸੁ। ਪਿਯ ‘ਨੁਕਤਾ’ ਪਿਯ ‘ਘੋਰਾ’ ਮੇਰਾ, ਘੇਰੇ ਨੂੰ ਘੇਰਿਆ ਸੁ।

ਲੁਕ ਬਹਿਣਾ, ਲੁਕ ਜਾਹਰ ਹੋਣਾ, ਚੋਜ ਪੀਆ ਦਾ ਖਾਸ। ਹਰ ਰੰਗੇ ਹਰ ਜਾਈ ਬਿੜਨਾ, ‘ਵੱਖ’ ਤੇ ‘ਵਿੱਚ’ ਵਿਗਾਸ।

ਵਿਗਸਿਆ ਅੰਦਰ ਬਾਹਰ ਪਯਾਰਾ ਚਮਨ ਜਿਵੇਂ ਬਿੜਿਆਸ। ਅੰਦਰ ਬਾਹਰ ਰਵ ਰਹਯਾ ਮੇਰੇ ਦਿਲ ਤੇ ਨੈਣ ਨਿਵਾਸ।

ਨੈਣ ਰਹੇ ਰੰਗ ਲਾ ਇਸ ਦਰਸਨ ਹਿਰਦਾ ਏਸ ਹੁਲਾਸ। ਕਦੀ ਨ ਉਹਲੇ ਹੋਵੇ ਦਰਸਨ, ਰਾਤ ਦਿਨੇ ਅਰਦਾਸ।

-ਕੰਬਦੀ ਕਲਾਈ, ਭਾਗ-੧

◆ ◆ ◆ ◆ ◆

ਬਾਰਹਮਾਹ (ਮਾਝ) ਇਕ ਅਧਿਐਨ

❖ ਡਾ. ਮਨਜੀਤ ਕੌਰ

ਪੁੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾ ਬਾਰਹਮਾਹ ਗੁਰੂ ਨਾਨਕ ਦੇਵ ਜੀ ਦੁਆਰਾ ਤੁਖਾਰੀ ਰਾਗ ਵਿੱਚ ਰਚਿਆ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪੁਰਾਤਨ ਪਰੰਪਰਾ ਵਿੱਚ ਜਿਹੜਾ ਬਾਰਹਮਾਹ ਦਾ ਸਰੂਪ ਸੀ, ਉਸ ਵਿੱਚ ਤਬਦੀਲੀ ਲਿਆਂਦੀ ਤੇ ਇਕ ਨਵੀਂ ਪਰੰਪਰਾ ਸਥਾਪਿਤ ਕਰਦੇ ਹੋਏ ਬਾਰਹਮਾਹ ਕਾਵਿ-ਰੂਪ ਨੂੰ ਅਧਿਆਤਮਕ ਰੰਗਣ ਦਿੱਤੀ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਵੀ ਬਾਰਹਮਾਹ (ਮਾਝ) ਲਿਖ ਕੇ ਜਿਹੜੀ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਤੋਂਰੀ ਸੀ, ਉਸੇ ਦਾ ਹੀ ਅਨੁਸਰਣ ਕੀਤਾ ਅਤੇ ਬਾਰਹਮਾਹ ਤੁਖਾਰੀ ਨੂੰ ਇਕ ਮਾਡਲ ਰੂਪ ਵਿੱਚ ਸਾਹਮਣੇ ਰੱਖਿਆ। ਇਹੀ ਕਾਰਨ ਹੈ ਕਿ ਦੋਹਾਂ ਬਾਰਹਮਾਹਾਂ ਦੇ ਰੂਪ ਅਤੇ ਵਿਸ਼ੇ ਵਿੱਚ ਸਾਨੂੰ ਕਈ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਦੋਹਾਂ ਬਾਰਹਮਾਹਾਂ ਨੂੰ ਅਸੀਂ ਅਧਿਆਤਮਕ ਬਾਰਹਮਾਹ ਦੀ ਸ੍ਰੇਣੀ ਵਿੱਚ ਰੱਖ ਸਕਦੇ ਹਾਂ। ਵਿਸੇ ਅਤੇ ਰੂਪ ਪੱਖਾਂ ਦੋਹਾਂ ਵਿੱਚ ਸਮਾਨਤਾ ਹੋਣ ਦੇ ਨਾਲ-ਨਾਲ ਦੋਹਾਂ ਦਾ ਉਪਦੇਸ਼ ਵੀ ਸਾਂਝਾ ਹੈ।

ਭਾਈ ਕਾਨੂੰ ਸਿੰਘ ਨਾਭਾ ਮਹਾਨ ਕੋਸ਼ ਵਿੱਚ ਬਾਰਹਮਾਹ ਦੀ ਪਰਿਭਾਸ਼ਾ ਕਰਦੇ ਹੋਏ ਆਖਦੇ ਹਨ ਕਿ, “ਇਹ ਉਹ ਕਾਵਯ ਹੈ ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੁੰਦਾ ਹੈ। ਮੌਸਮ ਬਦਲਦਾ ਜਾਂ ਰਿਤੂ ਪਰਿਵਰਤਨ ਨਾਲ ਬਿਰਹਨ ਜਾਂ ਵਿਜੋਰੀ ਅਵਸਥਾ ਵਿੱਚ ਵਿਚਰ ਰਹੀ ਜੀਵ ਆਤਮਾ ਦੇ ਮਨ ਦੀ ਕੀ ਅਵਸਥਾ ਹੈ, ਉਸ ਦਾ ਭਾਵਾਤਮਕ ਪ੍ਰਗਟਾਅ ਬਾਰਹਮਾਹ ਵਿੱਚ ਮਿਲਦਾ ਹੈ।”

ਜਿਥੇ ਭਾਰਤੀ ਚਿੰਤਨ ਪਰੰਪਰਾ ਵਿੱਚ ਬਾਰਹਮਾਹ ਸਿਰਫ਼ ਸਿੰਗਾਰ ਰਸ ਪ੍ਰਾਣ ਸੀ, ਉੱਥੇ ਗੁਰੂ ਸਾਹਿਬਾਨ ਨੇ ਇਸ ਵਿੱਚ ਸਿੰਗਾਰ ਰਸ ਦੀ ਥਾਂ ਧਾਰਮਿਕ ਅਨੁਭਵ ਨੂੰ ਪਹਿਲ ਦਿੱਤੀ। ਇਸ ਵਿੱਚ ਬਿਰਹੋਂ ਕੁਠੀ ਜੀਵ ਆਤਮਾ ਦੀ ਬ੍ਰਹਮ ਰੂਪੀ ਪਤੀ ਨਾਲ ਸੰਜੋਰੀ ਵਿਜੋਰੀ ਅਵਸਥਾ ਦਾ ਚਿਤਰਨ ਪ੍ਰਧਾਨ ਹੋ ਗਿਆ। ਇਸੇ ਰੱਲ ਦੀ ਪ੍ਰੇਤੁਤਾ ਕਰਦੇ ਹੋਏ ਡਾ. ਜਗਬੀਰ ਸਿੰਘ ਅਪਣੀ ਪੁਸਤਕ ਮੱਧਕਾਲੀ ਸਭਿਆਚਾਰ ਵਿੱਚ ਲਿਖਦੇ ਹਨ ਕਿ, ‘ਬਾਰਹਮਾਹ ਵਿੱਚ ਕਿਸੇ ਲੋਕਿਕ ਪਤਰ ਦੀ ਬਿਹੋਂ ਪੀੜਾ ਨੂੰ ਪੇਸ਼ ਕਰਨ ਦੀ ਬਜਾਏ ਅਧਿਆਤਮਕ ਪ੍ਰੇਮ ਦੀ ਸੰਕਲਪੀ ਸਥਿਤੀ ਨੂੰ ਸਾਕਾਰ ਕਰਨ ਵਾਲਾ ਵਿਧਾਨ ਰਚਿਆ ਗਿਆ ਹੈ।’ (ਪੰਨਾ 27)

ਬਾਰਹਮਾਹ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦੀ ਇਕ ਪ੍ਰਤੀਨਿਧ ਸਰਵੋਤਮ ਰਚਨਾ ਹੈ। ਹਰ ਦੇਸੀ ਮਹੀਨੇ ਦੀ ਸੰਗਰਾਂਦ ਤੇ ਅੰਮ੍ਰਿਤ ਵੇਲੇ ਇਸ ਬਾਣੀ ਵਿੱਚੋਂ ਸੰਬੰਧਿਤ ਮਹੀਨੇ ਦੇ ਪਾਠ ਰਾਹੀਂ ਰੋਜ਼ਾਨਾ ਕੰਮ-ਕਾਰ ਦਾ ਆਰੰਭ ਕੀਤਾ ਜਾਂਦਾ ਹੈ। ਇਸ ਬਾਰਾ ਮਾਂਹ ਵਿੱਚ ਗੁਰੂ ਸਾਹਿਬ ਨੇ ਭਾਵਾਂ ਦੇ ਪ੍ਰਗਟਾਵੇ ਨਾਲੋਂ ਜ਼ਜਬੇ ਦੇ ਮਨੋਵਿਸ਼ਲੇਸ਼ਣ ਨੂੰ ਪਹਿਲ ਦਿੱਤੀ, ਜਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਅੰਤਰਮੁਖੀ ਦ੍ਰਿਸ਼ਟੀਕੋਣ ਅਪਣਾਇਆ ਹੈ। ਕੁਦਰਤ ਨਾਲੋਂ ਮਨ ਦੇ ਚਿੱਤਰ ਵਧੇਰੇ ਬਰੀਕੀ ਨਾਲ ਉਲੀਕੇ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਅਧਿਆਤਮਕਤਾ ਨੂੰ ਮੁੱਖ ਰੱਖ ਕੇ ਉਪਦੇਸ਼ਾਤਮਕ ਬਿਰਤੀ ਨੂੰ ਸੰਚਾਰਿਤ ਕੀਤਾ ਹੈ। ਪ੍ਰਮਾਤਮਾ ਤੋਂ ਵਿਛੜੀ ਜੀਵ ਆਤਮਾ ਨੂੰ ਪ੍ਰਭੂ ਨਾਲ ਜੁੜਨ ਦੀ ਪੇਰਨਾ ਦਿੱਤੀ ਹੈ। ਸਾਰੀ ਰਚਨਾ

ਵਿੱਚ ਬਿਰਹਨ ਜੀਵ ਆਤਮਾ ਰੂਪੀ ਇਸਤ੍ਰੀ ਦੀ ਪ੍ਰਭੂ ਰੂਪੀ ਪਤੀ ਨਾਲ ਮਿਲਣ ਦੀਆਂ ਲੋਚਾਂ ਹਨ। ਹਰ ਮਹੀਨਾ ਉਸ ਜੀਵ ਆਤਮਾ ਦੇ ਮਨ ’ਤੇ ਕੀ ਪ੍ਰਭਾਵ ਪਾਉਂਦਾ ਹੈ, ਇਸ ਦਾ ਚਿਤਰਨ ਸਾਨੂੰ ਸਾਰੀ ਰਚਨਾ ਵਿੱਚ ਵੇਖਣ ਨੂੰ ਮਿਲਦਾ ਹੈ।

ਬਾਰਹਮਾਹ ਮਾਝ 14 ਪਉੜੀਆਂ ਦੀ ਰਚਨਾ ਹੈ। ਇਸ ਦੀ ਪਹਿਲੀ ਪਉੜੀ ਨੂੰ ਇਸ ਦੀ ਭੁਮਿਕਾ ਕਿਹਾ ਜਾ ਸਕਦਾ ਹੈ :

ਕਿਰਤਿ ਕਰਮ ਕੇ ਵੀਛੜੇ ਕਰਿ ਕਿਰਪਾ ਮੇਲਹੁ ਰਾਮ॥

ਚਾਰਿ ਕੁੰਟ ਦਹ ਦਿਸ ਭ੍ਰਮੇ ਥਾਕ ਆਏ ਪ੍ਰਭ ਕੀ ਸਾਮ॥

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥

ਇਸ ਪਉੜੀ ਨੂੰ ਅਸੀਂ ਮੰਗਲਾਚਰਨ ਦੀ ਜੁਗਤ ਨਾਲ ਵੀ ਸੰਬੰਧਿਤ ਕਰ ਸਕਦੇ ਹਾਂ, ਜਿਹੜੀ ਕਿ ਸਾਡੀ ਪੁਰਾਤਨ ਪਰੰਪਰਾ ਦਾ ਇਕ ਮਹੱਤਵਪੂਰਨ ਅੰਗ ਹੈ। ਗੁਰੂ ਸਾਹਿਬ ਉਸੇ ਪਰੰਪਰਾ ਨੂੰ ਅਪਣਾਉਂਦੇ ਹੋਏ ਪ੍ਰਮਾਤਮਾ ਅੱਗੇ ਬੇਨੰਤੀ ਕਰਦੇ ਹਨ ਕਿ ਅਸੀਂ ਆਪਣੇ ਕਰਮਾਂ ਕਰ ਕੇ ਹੀ ਤੇਰੇ ਤੋਂ ਵਿਛੜੇ ਹੋਏ ਹਾਂ। ਆਪਣੀ ਕਿਰਪਾ ਦੁਆਰਾ, ਨਾਮ ਦੀ ਦਾਤਿ ਬਖਸ਼ਿਸ਼ ਕਰਨ ਦੀ ਬੇਨੰਤੀ ਕਰਦੇ ਹਨ ਅਤੇ ਬਾਕੀ ਸਾਰੀ ਰਚਨਾ ਵਿੱਚ ਗੁਰੂ ਸਾਹਿਬ ਇਸ ਵਿਚਾਰ ਦਾ ਹੀ ਵਿਸਤਾਰ ਕਰਦੇ ਹਨ। ਸਾਰੀ ਰਚਨਾ ਵਿੱਚ ਬਿਰਹਨ ਜੀਵ ਆਤਮਾ ਆਪਣੇ ਪ੍ਰਭੂ ਪਤੀ ਅੱਗੇ ਬੇਨੰਤੀ ਕਰਦੀ ਰਹਿੰਦੀ ਹੈ। ਉਹ ਬਿਰਹਾ ਦੀ ਅੱਗ ਵਿੱਚ ਤੜਪ ਰਹੀ ਹੈ। ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ :

੧) ਘਰਿ ਘਰਿ ਕੰਤੁ ਰਵੈ ਸੋਹਗਾਣਿ ਹਉ ਕਿਉ ਕੰਤਿ ਵਿਸਾਰੀ॥

੨) ਪਿਰੁ ਘਰਿ ਨਹੀਂ ਆਵੈ ਧਨ ਕਿਉ ਸੁਖੁ ਪਵੈ ਬਿਰਹਿ ਬਿਰੋਧ ਤਨੁ ਛੀਜੈ॥

੩) ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਛੁ ਨ ਮੇਲੋ॥

੪) ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ॥

੫) ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨਾ ਹਾਰੇ॥

੬) ਪਿਰੁ ਘਰਿ ਨਹੀਂ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥

ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖ ਮਾਏ॥

ਆਦਿ ਸਤਰਾਂ ਨੂੰ ਜਦੋਂ ਧਾਰਮਿਕਤਾ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਦੇ ਹਾਂ ਤਾਂ ਇਹ ਜੀਵ ਆਤਮਾ ਦੀ ਪਾਰਬ੍ਰਹਮ ਨਾਲ ਵਿਜੋਰੀ ਦਸਾ ਦੀਆਂ ਪ੍ਰਤੀਕ ਹਨ। ਗੁਰੂ ਨਾਨਕ ਦੇਵ ਜੀ ਵੀ ਬਾਰਹਮਾਹ ਤੁਖਾਰੀ ਦੇ ਆਰੰਭ ਵਿੱਚ ਇਹ ਆਖਦੇ ਹਨ ਕਿ ਆਪਣੇ ਪੁਰਬਲੇ ਜਨਮਾਂ ਵਿੱਚ ਕਮਾਏ ਹੋਏ ਕਰਮਾਂ ਦੀ ਕਮਾਈ ਅਨੁਸਾਰ ਹੀ ਹਰ ਜੀਵ ਨੂੰ ਸੁਖ ਜਾਂ ਦੁੱਖ ਮਿਲਦੇ ਹਨ ਅਤੇ ਪ੍ਰਮਾਤਮਾ ਨੂੰ ਆਖਦੇ ਹਨ ਕਿ ਤੂੰ ਜੋ ਦਿੰਦਾ ਹੈਂ ਉਹ ਹੀ ਚੰਗਾ ਹੈ :

ਤੁ ਸਣਿ ਕਿਰਤ ਕਰੰਮਾ ਪੁਰਬਿ ਕਮਾਇਆ॥

ਸਿਰਿ ਸਿਰਿ ਸੁਖੁ ਸਹੰਮਾ ਦੇਹਿ ਸੁ ਤੁ ਭਲਾ॥ (ਅੰਗ ੧੧੦੭)

ਗੁਰੂ ਅਰਜਨ ਦੇਵ ਜੀ ਬਾਰਹਮਾਹ ਮਾਝ ਦਾ ਆਰੰਭ ਚੇਤ ਮਹੀਨੇ

ਤੋਂ ਕਰਦੇ ਹਨ। ਗੁਰੂ ਸਾਹਿਬ ਨੇ ਇਸ ਮਹੀਨੇ ਨੂੰ ਚੇਤੰਨਤਾ ਨਾਲ ਜੋੜਿਆ ਹੈ ਕਿ ਜਿਹੜੀ ਜੀਵ ਆਤਮਾ ਚੇਤੰਨ ਹੋ ਕੇ ਪ੍ਰਭੂ ਦਾ ਸਿਮਰਨ ਕਰਦੀ ਹੈ, ਉਸ ਨੂੰ ਹੀ ਆਨੰਦ ਪ੍ਰਾਪਤ ਹੁੰਦਾ ਹੈ :

ਚੇਤੀ ਗੋਵਿੰਦੁ ਅਰਧੀਐ ਹੋਵੈ ਅਨੰਦੁ ਘਣਾ॥

ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥

ਅਤੇ ਅਗਲੀ ਤੁਕ ਵਿੱਚ ਸਿਮਰਨ ਦਾ ਤਰੀਕਾ ਦੱਸਦੇ ਹੋਏ ਗੁਰੂ ਸਾਹਿਬ ਆਖਦੇ ਹਨ ਕਿ ਸਿਮਰਨ ਸੰਤਾਂ ਮਹਾਤਮਾਵਾਂ ਦੀ ਸੰਗਤ ਵਿੱਚ ਜਾ ਕੇ ਹੀ ਪ੍ਰਾਪਤ ਹੁੰਦਾ ਹੈ। ਬਾਣੀ ਵਿੱਚ ਵੀ ਸੰਤਾਂ ਦੀ ਮਹਾਨਤਾ ਨੂੰ ਸਮੀਕਾਰ ਕੀਤਾ ਗਿਆ ਹੈ :

ਸੰਤ ਸਰਣਿ ਜੋ ਜਨੁ ਪਰੈ ਸੌ ਜਨ ਉਧਰਣਹਾਰ॥

ਜੇਕਰ ਅਸੀਂ ਬਾਣੀ ਦੀ ਸਿਰਜਣ ਪ੍ਰਕਿਰਿਆ ਨੂੰ ਰਤਾ ਗਹੁ ਨਾਲ ਵਾਚੀਏ ਤਾਂ ਇਹ ਗੱਲ ਦਿੜਾਂਗੇਚਰ ਹੁੰਦੀ ਹੈ ਕਿ ਬਾਣੀ ਜਿਸ ਖੇਤਰ ਵਿੱਚ ਰਚੀ ਗਈ, ਗੁਰੂ ਸਾਹਿਬ ਨੇ ਉਸੇ ਖੇਤਰ ਦੇ ਸਭਿਆਚਾਰਕ ਵਿਰਸੇ ਨੂੰ ਆਪਣੇ ਪ੍ਰਗਟਾਅ ਦਾ ਮਾਧਿਅਮ ਬਣਾਇਆ। ਬਾਣੀ ਕਿਉਂਕਿ ਪੰਜਾਬ ਵਿੱਚ ਰਚੀ ਗਈ ਇਸ ਲਈ ਗੁਰੂ ਸਾਹਿਬ ਬਾਰਹਮਾਹ ਦੀ ਰਚਨਾ ਵੇਲੇ ਵੈਸਾਖ ਪੀਰਜ ਦੀ ਫਸਲ ਨੂੰ ਵੱਡਣ ਲਈ ਆਖਦੇ ਹਨ :

ਵੈਸਾਖ ਪੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥

ਪੁੜ੍ਹ ਕਲੜ੍ਹ ਨ ਸੰਗਿ ਧਨਾ ਹਾਰਿ ਅਵਿਨਾਸੀ ਓਹੁ॥

ਪਲਚਿ ਪਲਚਿ ਸਗਲੀ ਮੁਈ ਝੂਠੈ ਧੈਧੈ ਮੋਹੁ॥

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੇਹ॥

ਨਾਨਕ ਦੀ ਪ੍ਰਭੂ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥

ਵੈਸਾਖੁ ਸੁਹਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥

ਇਸ ਮਹੀਨੇ ਰਾਹੀਂ ਗੁਰੂ ਸਾਹਿਬ ਕਹਿੰਦੇ ਹਨ ਕਿ ਜੇਕਰ ਅਸੀਂ ਆਪਣੇ ਜੀਵਨ ਵਿੱਚ ਪ੍ਰੇਮ ਦੇ ਬੀਜ ਬੀਜਾਂਗੇ ਤਾਂ ਫਿਰ ਫਸਲ ਵੀ ਪ੍ਰੇਮ ਦੀ ਹੀ ਕੱਟਾਂਗੇ। ਪ੍ਰੇਮ ਦੀ ਮਹਾਨਤਾ ਬਾਰੇ ਤਾਂ ਬਾਣੀ ਵਿੱਚ ਇਹ ਕਿਹਾ ਗਿਆ ਹੈ :

ਸਾਚੁ ਕਰੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

ਗੁਰੂ ਸਾਹਿਬ ਇਸ ਮਹੀਨੇ ਦੁਆਰਾ ਇਹ ਸੰਦੇਹ ਸੰਚਾਰਿਤ ਕਰਦੇ ਹਨ ਕਿ ਵੈਸਾਖ ਦਾ ਮਹੀਨਾ ਤਾਂ ਹੀ ਸੁਖਦਾਇਕ ਹੋ ਸਕਦਾ ਹੈ, ਜੇਕਰ ਉਹ ਪ੍ਰਭੂ ਰੂਪੀ ਪਤੀ ਆਪਣੇ ਚਰਨੀਂ ਲਾ ਲਵੇ। ਉਸ ਨੂੰ ਵਿਸਾਰ ਕੇ ਜੀਵ ਆਤਮਾ ਖੁਆਰ ਹੀ ਹੁੰਦੀ ਹੈ।

ਜੇਠ ਆਸਾੜ ਦੇ ਮਹੀਨੇ ਵਿੱਚ ਜਿਵੇਂ ਸੰਸਾਰੀ ਮਨੁੱਖ ਗਰਮੀ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ, ਉਸ ਲਈ ਇਹ ਮਹੀਨੇ ਅਸਹਿ ਹੁੰਦੇ ਹਨ। ਉਸੇ ਤਰ੍ਹਾਂ ਪ੍ਰਭੂ ਤੋਂ ਵਿਛੜੀ ਜੀਵ ਆਤਮਾ ਲਈ ਮਿਲਨ ਦੀ ਤੜਪ ਹੋਰ ਤੀਬਰ ਹੋ ਜਾਂਦੀ ਹੈ। ਸਮੇਂ ਦੀ ਗਤੀ ਪਰਿਵਰਤਨ ਨੂੰ ਆਧਾਰ ਬਣਾ ਕੇ ਜੇਠ ਆਸਾੜ ਦੀ ਨਾ ਸਹਿਣ ਹੋਣ ਵਾਲੀ ਗਰਮੀ ਅਧਿਆਤਮਕ ਅਨੁਭਵ ਵਿੱਚ ਪ੍ਰਭੂ ਪਿਆਰੇ ਦੇ ਵਿਛੋੜੇ ਦੀ ਤੜਪ ਵਿੱਚ ਬਦਲ ਜਾਂਦੀ ਹੈ ਅਤੇ ਉਸ ਦੇ ਮਨ ਦੇ ਭਾਵਾਂ ਨੂੰ ਉਦੀਪਨ ਕਰਨ ਦਾ ਕੰਮ ਕਰਦੀ ਹੈ। ਇਹੀ ਬਾਰਹਮਾਹ ਦੀ ਖਸੀਅਤ ਹੈ ਕਿ ਕਿਵੇਂ ਸਿੰਗਾਰ ਨਾਇਕਾ ਦੀ ਰਤੀ ਪੀੜਾ ਨੂੰ ਗੁਰੂ ਸਾਹਿਬ ਨੇ ਅਧਿਆਤਮਕ ਪੀੜਾ ਵਿੱਚ ਪਰਿਵਰਤਿਤ ਕਰ ਦਿੱਤਾ ਹੈ। ਗੁਰੂ ਅਰਜਨ ਪਾਤਸ਼ਾਹ ਇਨ੍ਹਾਂ ਮਹੀਨਿਆਂ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜਿਨ੍ਹਾਂ ਜੀਵ ਆਤਮਾਵਾਂ ਕੋਲ ਉਨ੍ਹਾਂ ਦੇ ਪਤੀ ਹਨ, ਉਨ੍ਹਾਂ ਨੂੰ ਇਹ ਗਰਮੀ ਵੀ ਸੁਖਾਵੀ ਲਗਦੀ ਹੈ। ਪਰੰਤੂ

ਇਸ ਸੁੱਖ ਨੂੰ ਪ੍ਰਾਪਤ ਕਰਨ ਲਈ ਉਦਮ ਦੀ ਲੋੜ ਹੈ :

ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥

ਭਾਰਤੀ ਸਾਹਿਤ ਪਰੰਪਰਾ ਵਿੱਚ ਸਾਵਣ ਦੀ ਰੁੱਤ ਨੂੰ ਮਿਲਣ ਦੀ ਰੁੱਤ ਕਿਹਾ ਗਿਆ ਹੈ, ਪਰ ਅਧਿਆਤਮਕ ਦਿੜਾਂਗੀ ਤੋਂ ਇਹ ਰੁੱਤ ਜੀਵ ਆਤਮਾ ਲਈ ਵਿਜੇਗ ਪੀੜਾ ਨੂੰ ਉਤਾਰਨ ਦਾ ਕੰਮ ਕਰਦੀ ਹੈ :

ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥

ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖ ਮਾਏ॥

ਹਰਿ ਬਿਨੁ ਨੀਦ ਭੁੜ ਕਹੁ ਕੈਸੀ ਕਾਪੜੁ ਤਨਿ ਨ ਸੁਖਵਾਏ॥

ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥ (ਅੰਗ ੧੧੦)

ਗੁਰੂ ਨਾਨਕ ਸਾਵਣ ਭਾਵੋਂ ਮਹੀਨਿਆਂ ਦੁਆਰਾ ਇਹ ਸੰਦੇਸ਼ ਸੰਚਾਰਿਤ ਕਰਦੇ ਹਨ ਕਿ ਜਿਸ ਮਨੁੱਖ ਜਾਂ ਜੀਵ ਆਤਮਾ ਨੇ ਪ੍ਰਮਾਤਮਾ ਦੇ ਨਾਮ ਨੂੰ, ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ ਤਾਂ ਪ੍ਰਮਾਤਮਾ ਉਸ ਉਪਰ ਆਪ ਮਿਹਰ ਕਰਦਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਸੁਨਿ ਤੇ ਕੱਤਕ ਮਹੀਨੇ ਰਾਹੀਂ ਇਹ ਸੰਦੇਸ਼ ਡੀਕੋਡ (Decode) ਕਰਦੇ ਹਨ ਕਿ ਪ੍ਰਭੂ ਰੂਪੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਇਕੋ-ਇਕ ਸਾਧਨ ਪ੍ਰੇਮ ਹੈ :

ਜਿਨ੍ਹੀ ਰਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ॥ (ਅੰਗ ੧੩੫)

ਅਤੇ ਇਹ ਪ੍ਰੇਮ ਸਾਧੂ ਸੰਗਤ ਦੀ ਸਰਣ ਵਿੱਚ ਜਾ ਕੇ ਪ੍ਰਾਪਤ ਹੁੰਦਾ ਹੈ।

1) ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥

2) ਬਿਖਿਆ ਪੈਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥

3) ਮਾਧਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥

4) ਸੰਤ ਸਹਾਈ ਰਮ ਕੇ ਕਰਿ ਕਿਰਪਾ ਦੀਆ ਮਿਲਾਇ॥

ਇਸ ਤਰ੍ਹਾਂ ਗੁਰੂ ਸਾਹਿਬ ਹਰ ਪਉੜੀ ਵਿੱਚ ਸਾਨੂੰ ਇਹ ਦੱਸਦੇ ਹਨ ਕਿ ਉਸ ਪ੍ਰਮਾਤਮਾ ਰੂਪੀ ਪ੍ਰਭੂ ਨਾਲ ਮਿਲਾਉਣ ਦਾ ਸਾਧਨ ਸੰਤ ਹੈ। ਜਿਹੜੀ ਜੀਵ ਆਤਮਾ ਸੰਤ ਦੀ ਸਰਣ ਵਿੱਚ ਚਲੀ ਗਈ ਉਸ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਦਾ ਹੈ ਅਤੇ ਫਿਰ ਉਹ ਆਵਾਗਵਨ ਦੇ ਚੱਕਰ ਤੋਂ ਮੁਕਤ ਹੋ ਜਾਂਦੀ ਹੈ। ਉਸ ਲਈ ਸਾਰੇ ਮਹੀਨੇ ਸੁਖਾਵੇਂ ਹੋ ਜਾਂਦੇ ਹਨ। ਅੰਤ ਵਿੱਚ ਫਲਗੁਣ ਦੇ ਮਹੀਨੇ ਵਿੱਚ ਉਸ ਦਾ ਮਿਲਾਪ ਉਸ ਪ੍ਰਭੂ ਪਤੀ ਨਾਲ ਹੋ ਜਾਂਦਾ ਹੈ :

ਸੇਜ ਸੁਹਾਵੀ ਸਰਬ ਸੁਖ ਹੁਣਿ ਚੁਖਾ ਨਾਹੀ ਜਾਇ॥

ਅਤੇ ਉਹ ਮੰਗਲ ਰੀਤ ਗਾਊਂਦੀ ਹੈ :

ਮਿਲਿ ਸਹੀਆ ਮੰਗਲੁ ਗਾਵਹੀ ਰੀਤ ਗੋਵਿੰਦ ਅਲਾਇ॥

14 ਪਉੜੀਆਂ ਵਿੱਚ ਫੈਲੀ ਇਸ ਰਚਨਾ ਵਿੱਚ ਗੁਰੂ ਸਾਹਿਬ ਨੇ ਇਕ ਪੈਟਰਨ (Pattern) ਅਪਣਾਇਆ ਹੈ ਕਿ ਹਰ ਪਉੜੀ ਦੀ ਸੁਰੂਆਤ ਵਿੱਚ ਮਹੀਨੇ ਦਾ ਨਾਮ ਹੈ ਅਤੇ ਇਹ ਰਚਨਾ ਵਿਚਾਰਾਂ ਅਤੇ ਭਾਵਾਂ ਦਾ ਇਕ ਸੁਮੇਲ ਹੋ ਨਿਬੜਦੀ ਹੈ। ਅੰਤਲੀ ਪਉੜੀ ਵਿੱਚ ਗੁਰੂ ਸਾਹਿਬ ਨੇ ਸਾਰੀ ਰਚਨਾ (ਬਾਰਾਂਮਾਹ) ਦਾ ਸਾਰ ਪੇਸ਼ ਕੀਤਾ ਹੈ ਅਤੇ ਜੀਵ ਆਤਮਾ ਨੂੰ ਨਾਮ ਸਿਮਰਨ ਵੱਲ ਮੌਜੂਦੇ ਹੋਏ ਇਹ ਆਖਦੇ ਹਨ :

ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਰ ਸਰੇ॥

ਹਰਿ ਗੁਰੁ ਪੁਰਾ ਆਰਾਧਿਆ ਦਰਗਹ ਸਚਿ ਖਰੇ॥

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥

ਨਾਨਕੁ ਮੰਗੇ ਦਰਸ ਦਾਨੁ ਕਿਰਪਾ ਕਰਹੁ ਹਰੇ॥

(ਬਾਕੀ ਪੰਨਾ 11 'ਤੇ)

ਤਦ ਰਾਜਾ ਦੌੜਕੇ ਚਰਨੀ ਢੱਠਾ, ਚਰਨਾਂ ਨੂੰ ਲਿਪਟ ਗਿਆ, ਅਪਣੇ ਪ੍ਰੀਤਮ ਦਾ ਪ੍ਰੇਮੀ ਹੁਣ ਬਿਹਬਲ ਹੋ ਰਿਹਾ ਹੈ, ਮਨ ਵਿੱਚ ਪ੍ਰੇਮ ਤੇ ਚਾਉ ਹੈ ਅਰ ਅਪਣੇ ਤਾਰਨਹਾਰ ਤੋਂ ਸਦਕੇ ਹੋ ਰਿਹਾ ਹੈ।

ਰਾਜਾ ਹੁਣ ਸ੍ਰੀ ਗੁਰੂ ਜੀ ਨੂੰ ਬੜੇ ਆਦਰ ਨਾਲ ਧਰਮਸਾਲ ਲੈ ਆਇਆ। ਰਾਣੀ ‘ਚੰਦ੍ਰਕਲ’ ਤੇ ਸਾਰੇ ਪਰਵਾਰ ਨੇ ਪ੍ਰੇਮ ਭਰਿਆ ਆਪਾ ਵਾਰਨ ਵਾਲਾ ਦੈਵੀ ਤੇ ਇਲਾਹੀ ਸਤਿਕਾਰ ਕੀਤਾ। ਮੱਥਾ ਟੇਕਣਾ ਕੀ ਸੀ ਕਿ ਇੱਕ ਬਿਜਲੀ ਲਹਿਰਾਉ ਨਾਲ ਛੁਹਣਾ ਸੀ। ਉਹ ਦੈਵੀ ਰੋ, ਉਹ ਦਮਕਦੀ ਲਹਿਰ, ਉਹ ਜੀਉਂਦੀ ਝਰਨਾਟ ਸਭਨਾਂ ਦੇ ਅੰਦਰ ਛਿੜ ਗਈ, ਜਿਸ ਬਿਨਾਂ ਨਰ ਜੀਉਂਦਾ ਮੁਤਕ ਸਮਾਨ ਹੈ। ਜਿਸ ਹਿਰਦੇ ਵਿੱਚ ਇਹ ਹੈ ਨਹੀਂ ਉਹ ਹਿਰਦਾ ਕਲਾ ਵਟ ਕੰਮ ਕਰਦੀ ਸਕਤੀ ਹੈ, ਉਹ ਜੀਵਨ ਕਣੀ ਵਾਲੀ ਜਾਗਦੀ ਜੋਤਿ ਨਹੀਂ ਹੈ।

ਹੁਣ ਲੋਕੀਂ ਜੋ ਅਚੰਭਾ ਹੋ ਰਹੇ ਸੀ ਕਿ ਰਾਜਾ ਕਿਸੇ ‘ਅਣਡਿੱਠੇ’ ਪ੍ਰੀਤਮ ਦੇ ਪ੍ਰੇਮ ਵਿੱਚ ਬਾਵਲਾ ਹੋ ਰਿਹਾ ਹੈ, ਦੇਖਣ ਆਉਣ ਲੱਗੇ। ਸਭ ਤੋਂ ਪਹਿਲੇ ਤਾਂ ਵਿਦੂਖਕ ਜੀ ਪਰ ਅਸਰ ਪੈ ਰਿਹਾ ਸੀ। ਆਪਣੇ ਕਈ ਫੇਰਿਆਂ ਵਿੱਚ ਇਸ ਨੇ ਬਿਨ ਚਰਚਾ, ਬਿਨ ਪੁੱਛੇ ਕਹਿ ਦਿਤਾ, “ਹੋ ਦਾਤੇ ! ਤੇਰੇ ਅੰਦਰ ਜੋ ਜ਼ਿਵਾਵਣ ਹਾਰੀ ਸ਼ਕਤਿ ਹੈ ਇਸ ਠੱਠੇ ਜਗਤ ਦੇ ਹਾਸੋਹੀਣੇ ਨੂੰ ਬੀ ਦੇਹ”। ਸਤਿਗੁਰ ਨੇ ਕਿਹਾ:-

ਸਿਰਨ ਕਰ। ‘ਕਹੁ ਮਾਲਿਕ ਹੈ’। ਕਹੁ ਮੈਂ ਈਮਾਨ ਲਿਆਉਂਦਾ ਹਾਂ ਕਿ ਮੇਰਾ ਸਿਰਜਨਹਾਰ ਅਕਾਲ ਪੁਰਖ ਪਰਮੇਸਰ ਘਟ ਘਟ ਦਾ ਜਾਣਨਹਾਰ ਮੇਰੇ ਅੰਗ ਸੰਗ ਹੈ। ਈਮਾਨ ਲਿਆ ਤੇ ਹਰਦਮ ਏਸ ਯਾਦ ਵਿੱਚ ਰਹੁ। ਫੇਰ ਅੰਦਰ ਪਰਮੇਸਰ ਵਸੇਰਾ, ਤੂੰ ਸੁਖੀ, ਖੁਸ਼ੀ ਤੇ ਖੀਵਾ ਰਹੇਂਗਾ।


ਵਿਦੂਖਕ ਨੂੰ ਉਨਮਨੀ ਰੋਂ ਚੜ੍ਹ ਗਈ। ਹੁਣ ਦੂਜਾ ਗੇੜ ਮੰਤ੍ਰੀ ਨੂੰ ਲੱਗਾ ਜੋ ਪਹਿਲੇ ਦਿਨ ਤੋਂ ਪ੍ਰੀਖਯਾ ਕਰਦਾ ਤੇ ਪਰਤਾਵੇ ਲੈਂਦਾ ਰਿਹਾ ਸੀ। ਤੀਜੇ ਰਾਜਾ ਜੀ ਦੇ ਸ੍ਰੀ ਪੰਡਤ ਜੀ ਆਏ। ਏਹ ਰਾਜਾ ਨੂੰ ਬੜਾ ਹੋੜਦੇ ਹੁੰਦੇ ਸੇ ਤੇ ਦੁਖੀ ਸੇ ਕਿ ਰਾਜਾ ਕਿਉਂ ਦੂਸਰੇ ਮਤ ਵਿੱਚ ਜਾ ਰਿਹਾ ਹੈ। ਹੁਣ ਬੀ ਅਪ ਗੁਰੂ ਜੀ ਪਾਸ ਹਰ ਰੋਜ਼ ਚਰਚਾ ਕਰਨੇ ਲਈ ਆਉਂਦੇ ਸੇ, ਪਰ ਜਾਂ ਤਾਂ ਕਰਨ ਦਾ ਹੀਆ ਨਹੀਂ ਸੀ ਪੈਂਦਾ, ਜਾਂ ਸਤਿਗੁਰ ਦੇ ਜਮਾਲ ਨਾਲ ਮੌਹਿਤ ਹੋ ਜਾਂਦੇ ਸੇ। ਇਕ ਦਿਨ ਆਇਆ ਤਾਂ ਸਤਿਗੁਰ ਸਮਾਧਿ ਵਿੱਚ ਟਿਕ ਰਹੇ ਸੇ, ਸੈਦੇ ਤੇ ਸੀਹਾਂ ਗਾਉ ਰਹੇ ਸੇ:-

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ॥
ਅਹਿਨਿਸਿ ਬਨੀ ਪ੍ਰੇਮ ਲਿਵ ਲਾਰੀ ਸਬਦੁ ਅਨਾਹਦ ਗਹਿਆ॥੧॥

(ਆਸਾ ਮ: ੧-੩੯੦)

ਪੰਡਤ ਸੁਣਕੇ ਮਸਤ ਜਿਹਾ ਹੋ ਗਿਆ, ਨੈਣ ਮੁੰਦ ਗਏ ਤੇ ਮਨ ਨੂੰ ਕਹਿੰਦਾ ਹੈ:- ਜੀ ਪੀਵਾਂ ਕੀਕੂੰ ਤੇ ਮਿਲੇ ਕਿਥੋਂ ?

ਇਹ ਹੁਰਨਾਂ ਫੁਰਦਿਆਂ ਉਸਨੂੰ ਇੱਕ ਦੱਬ ਮੂਰਤ ਨਜ਼ਰ ਪਈ, ਉਸ ਉੱਤਰ ਦਿੱਤਾ ‘ਸੰਸਾ ਮੇਟੋ’। ਤੁੱਬੁਕ ਕੇ ਪੰਡਤ ਨੇ ਅੱਖ ਖੇਲ੍ਹੀ ਕਿ ਗੁਰ ਨਾਨਕ ਨੇ ਉੱਤਰ ਦਿੱਤਾ ਹੈ, ਪਰ ਜਾਂ ਦੇਖੇ ਤਾਂ ਉਹ ਮਗਨ ਬੈਠੇ



(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)

ਪਿਆਰਾਂ ਦਾ ਸਾਈਂ

ਹਨ। ਹੁਣ ਇਹ ਕੁਛ ਫੁਰਿਆ:- ‘ਫੇਰ ਮੇਟੋ, ਦੱਸੋ, ਤੁਸੀਂ ਕੌਣ ਹੋ ?’ ਫੁਰਦਿਆਂ ਸਾਰ ਝਲਕਾ ਵੱਜਾ, ਨੈਣ ਮੁੰਦ ਗਏ ਤਾਂ ਪੰਡਤ ਉਹੋ ਬਾਣੀ ਸੁਣਦਾ ਹੈ : - ‘ਸਭ ਤੇ ਵਡਾ ਗੁਰ ਨਾਨਕ ਹੈ।’

ਪੰਡਤ- ਤਾਂ ਕੀ ਇਹ ਰੱਬ ਹੈ ?

ਗੈਬ ਦੀ ਆਵਾਜ਼- ਗੁਰ ਨਾਨਕ ਦਾ ਰੱਬ ਇਹ ਹੈ :-

੯ੰਤ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਗਿ
ਅਜੂਨੀ ਸੈਭੈ ਗੁਰ ਪ੍ਰਸਾਦਿ॥ ਜਪ੍ਤੁ॥ ਆਦਿ ਸਚੁ ਜੁਗਾਦਿ ਸਚੁ॥ ਹੈ
ਭੀ ਸਚੁ ਨਾਨਕ ਹੋਸੀ ਭੀ ਸਚੁ॥੧॥

ਪੰਡਤ- ਫੇਰ ਕੀ ਤੂੰ ਜੋਗੀ ਹੈ ?

ਗੈਬੀ ਆਵਾਜ਼- ਯੋਗੀ ਜੁੜੇ ਨੂੰ ਆਖਦੇ ਹਨ ?

ਪੰਡਤ- ਹਾਂ ਜੀ।

ਗੈਬੀ ਆਵਾਜ਼- ਕਿਸ ਦੇ ਨਾਲ ?

ਪੰਡਤ- ਹੈਂ, ਮੈਂ ਨਹੀਂ ਸਮਝਿਆ।

ਗੈਬੀ ਆਵਾਜ਼- ਤੂੰ ਜੋਗੀ ਉਸ ਨੂੰ ਆਖਦਾ ਹੈਂ ਜੋ ਆਪਣੇ ਆਪ ਵਿੱਚ ਏਕਾਗ੍ਰ ਹੋ ਗਿਆ, ਨਿਰੁਧ ਹੋ ਗਿਆ ?

ਪੰਡਤ- ਹਾਂ ਜੀ।

ਗੈਬੀ ਆਵਾਜ਼- ਜੋ ਆਪੇ ਵਿੱਚ ਜੁੜ ਗਿਆ ਉਹ ਤਾਂ ਨਿਰੁਧ ਹੋ ਗਿਆ, ਕੈਵਲ ਹੋ ਗਿਆ, ਜਾਂ ਉਹ ਪੁਰਖ (ਹੁਹ) ਹੋ ਗਿਆ, ਅਜੇ ਉਹ ਅਸਲ ਜੋਗੀ ਨਹੀਂ ਹੈ। ਹਾਂ ਜੇ ਉਹ ਸੁੱਧ ਹੋਇਆ ਪੁਰਖ (ਅਰਥਾਤ ਹੁਹ) ‘ਪੁਰਖ ਵਿਸ਼ੇਸ਼’ (ਈਸ਼ੂਰ) ਦੇ ਚਰਨੀਂ ਜਾ ਲੱਗੇ, ਤਾਂ ਜੇ ਜਿਸ ਤਰ੍ਹਾਂ ਉਸ ਈਸ਼ੂਰ ਪਰ ਮਾਇਆ ਕਦੇ ਨਹੀਂ ਪਈ, ਇਸ ‘ਪੁਰਖ’ ਪਰ ਬੀ ਮਾਇਆ ਕਦੇ ਫੇਰ ਨਾ ਪੈ ਸਕੇ, ਤਾਂ ਤਾਂ ਜੋਗੀ-ਜੁੜ ਗਿਆ ਅਸਲੇ ਨਾਲ। ਨਹੀਂ ਤਾਂ ਜੀਕੂੰ ਕਦੇ ਅੱਗੇ ਇਸ ਨੂੰ ਅਕਾਰਣ ਫੜ ਬੈਠੀ ਸੀ ਮਾਇਆ, ਖਬਰੇ ਫੇਰ ਆ ਫੜੇ। ਪੁਰਖ ਤੇ ਪ੍ਰਕ੍ਰਿਤੀ (ਹੁਹ ਤੇ ਮਾਦਾ) ਕਲਾਪਾਂਤਰ ਯਾ ਕਦੇ ਕਰਮ ਕਰਨ ਤੋਂ ਬਿਨਾਂ ਜੁੜੇ ਸੇ। ਪੁਰਖ ਵਿਸ਼ੇਸ਼ (ਈਸ਼ੂਰ) ਕਦੇ ਬੀ ਮਾਇਆ ਵਿੱਚ ਨਹੀਂ ਫਸਿਆ ਸੀ। ਜੇ ਪੁਰਖ ਹੁਣ (ਪੁਰਖ ਵਿਸ਼ੇਸ਼) ਈਸ਼ੂਰ ਦੀ ਸ਼ਰਨ ਵਿੱਚ ਜਾ ਸਮਾਵੇ ਤਾਂ ਕਦੇ ਫੇਰ ਨਾ ਫਸੇਗਾ। ਤਦੋਂ ਅਸਲ ਜੋਗੀ ਹੋਵੇਗਾ, ਨਹੀਂ ਤਾਂ ਉਸਦਾ ਕੈਵਲ ਹੋਣਾ ਕੋਈ ਤੇਖਲੇ ਤੋਂ ਖਾਲੀ ਦਸਾ ਨਹੀਂ, ਜਿਵੇਂ ਕਦੇ ਅੱਗੇ ਮਾਇਆ ਵਿੱਚ ਪੈ ਗਿਆ ਸੀ ਤਿਵੇਂ ਫੇਰ ਬੀ ਪੈ ਸਕਦਾ ਹੈ। ਚਾਹੇ ਇਥੇ ਦਲੀਲਾਂ ਤੇ ਘਾੜਤਾਂ ਘੜਾਂ, ਪਰ ਓਹ ਤਰਲੇ ਮਾੜ੍ਹ ਹਨ, ਕਿਉਂ ਪੰਡਤ ?

ਪੰਡਤ- ਹੈਂ ਜੀ। ਕੈਵਲ ਤੋਂ ਅੱਗੇ ਬੀ ਕੁਛ ਹੁੰਦਾ ਹੈ ?

ਗੈਬੀ ਆਵਾਜ਼- ਮਾਲਿਕ ਕੁਲ ਨੂੰ ਪ੍ਰੇਮ ਕਰ, ਆਤਮ ਪ੍ਰੇਮ ਕਰ, ਉਸਦੀ ਭਗਤੀ ਕਰ, ਉਸ ਨਾਲ ਜੁੜ, ਉਸਦੀ ਚਰਨ ਸ਼ਰਨ ਰਹੁ, ਉਸ ਤੋਂ ਕਦੇ ਅੱਡ ਨਾ ਹੋ, ਤਾਂ ਸਦਾ ਸੁਖੀ ਰਹੁ। ਕਲੇਸ਼ ਕਰਮ ਤੋਂ ਛੁਟਕੇ ਨਿਰਾ ਮੁਕਤ ਹੀ ਨਾ ਰਹੁ; ਮੁਕਤ ਹੋ ਕੇ ਅਰਥਾਤ ਮਾਇਆ ਤੋਂ ਛੁਟਕਾਰਾ ਪਾ ਈਸ਼ੂਰ ਦੀ ਸ਼ਰਨ ਸਮਾ ਤੇ ਸਦਾ ਆਨੰਦ ਰਹੁ, ਅਵਿੱਛੜ ਪਰਮਾਤਮਾ

ਨਾਲ ਨਿਵਾਸ ਕਰ। ਤੂੰ ਮਾਇਆ ਤੋਂ ਮੁਕਤ ਹੋਣ ਨੂੰ ਜੋਗ ਆਖਦਾ ਹੈ, ਪਰ ਮੁਕਤ ਹੋਏ ਨੂੰ ਸਾਂਈਂ ਨਾਲ ਜੋੜੀਏ ਤਾਂ ਉਸ ਨੂੰ ਪੂਰਾ ਜੋਗੀ ਆਖਿਦਾ ਹੈ। ਤੂੰ ਕਲੇਸ਼ ਕਰਮ ਤੋਂ ਨਿਰੇ ਛੁੱਟੇ ਨੂੰ ਜੋਗੀ ਕਹਿੰਦਾ ਹੈ, ਪਰ ਅਸੀਂ ਪਰਮਾਨੰਦ ਵਿੱਚ ਪ੍ਰਾਪਤ, ਈਸ਼੍ਵਰ ਸਰਨਾਗਤ ਸਦਾ ਰਸੀਆ, ਸਦਾ ਆਨੰਦੀ, ਸਦਾ ਲੀਨ ਨੂੰ ਜੋਗੀ ਕਹਿਣਾ ਪਸੰਦ ਕਰਦੇ ਹਾਂ। ਪੰਡਤ! ਜੀਵਤੱਤ ਨੂੰ ਬ੍ਰਹਮ ਤੱਤ ਵਿੱਚ ਮਿਲਾ।

ਪੰਡਤ- ਮੰਨਿਆਂ, ਠੀਕ ਹੈ, ਸੱਚ ਹੈ। ਇਹ ਗੁਰ ਨਾਨਕ ਸੰਸਾਰ ਪਰ ਕੀ ਕਰਨ ਆਇਆ ਹੈ ?

ਗੈਬੀ ਆਵਾਜ਼- 1. ਸਾਖੀ ਭਰਨ ਕਿ:-

ਰੱਬ ਹੈ। ਰੱਬ ਤੁਹਾਡੇ ਅੰਗ ਸੰਗ ਹੈ। ਰੱਬ ਤੁਸਾਨੂੰ ਪਿਆਰ ਕਰਦਾ ਹੈ।

2. ਉਪਦੇਸ਼ ਦੇਣ ਕਿ:-

ਤੁਸੀਂ ਰੱਬ ਤੇ ਨਿਸਚਾ ਧਾਰੋ। ਉਸਦੇ ਚਰਣਾਂ ਨਾਲ ਪ੍ਰੀਤ ਕਰੋ। ਉਸਦਾ ਕੀਰਤਨ ਕਰੋ, ਉਸ ਨੂੰ ਹਰਦਮ ਅੰਦਰ ਵਸਾਓ। ਉਸ ਨਾਲ ਅਠੇ ਪਹਿਰ ਜੁੜੋ, ਰਸ ਦੇ ਘਰ ਵਿੱਚ ਆਓ। ਐਉਂ ਮਿਲੇ ਸੰਸਾਰ ਯਾਤ੍ਰਾ ਨਿਬਾਹੋ। ਉਸ ਦੇ ਭੈ ਵਿੱਚ ਖਾਓ ਪੀਓ, ਉਸਦੇ ਭੈ ਤੇ ਭਾਉ ਵਿੱਚ ਟੁਰੋ, ਉਸਦੇ ਰੰਗ ਵਿੱਚ ਰੱਤੇ ਕੰਮ ਕਰੋ। ਉਸਦੇ ਪ੍ਰੇਮ ਪ੍ਰੇਤੇ ਏਥੋਂ ਉੱਜਲ ਮੁਖ ਜਾਓ।

3. ਮੇਹਰਾਂ ਨਾਲ ਮਨੁਖਾਂ ਤੋਂ ਦੇਵਤੇ ਬਨਾਉਣ ਆਇਆ ਹੈ, ਦੇਵਤੇ ਬਣਾਕੇ ਸਰੂਪ ਪ੍ਰਾਪਤੀ ਕਰਾਉਣ ਆਇਆ ਹੈ। ਅਪਣੇ ਸਰੂਪ ਵਿੱਚ ਟਿਕ ਗਿਆਂ ਨੂੰ ਬ੍ਰਹਮ-ਤੱਤ ਨਾਲ ਮੇਲਕੇ ਸਦਾ ਮੁਕਤ ਕਰਨ ਆਇਆ ਹੈ।

ਪੰਡਤ ਘਬਰਾਇਆ, ਨੈਣ ਖੇਲ੍ਹੇ, ਨਾਨਕ ਫ਼ਬੀ ਦੇਖਕੇ ਨੈਣ ਮੇਹਤ ਹੋ ਫੇਰ ਮਿਟ ਗਏ ਤੇ ਫੇਰ ਮਨ ਵਿੱਚ ਪੁੱਛਦਾ ਹੈ: ਹੇ ਨਾਨਕ ! ਤੂੰ ਇਹ ਆਪੂ ਆਖਦਾ ਹੈਂ ਕਿ ਕੋਈ ਹੋਰ ਹੈ ? ਆਵਾਜ਼ ਆਈ:-

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
(ਅੰਗ ੨੨੨)

ਫੇਰ ਘਬਰਾ ਕੇ ਅੱਖ ਖੁੱਲ੍ਹੀ, ਗੁਰ ਨਾਨਕ ਦੇ ਚਿਹਰੇ ਤੋਂ ਅਰਸਾਂ ਕੁਰਸਾਂ ਦਾ ਨੂਰ ਵੱਸ ਰਿਹਾ ਸੀ, ਫੇਰ ਪੰਡਤ ਦੇ ਛੱਪਰ ਢਹਿ ਪਏ ਤੇ ਆਵਾਜ਼ ਆਈ: ‘ਨਾਨਕ ਨੂਰੀ ਹੈ, ਨਾਨਕ ਜ਼ੋਤਿ ਨਿਰਜਨੀ ਵਿਚੋਂ ਆਇਆ ਹੈ, ਨਾਨਕ ਜੋ ਕਹਿੰਦਾ ਹੈ ਸਾਂਈਂ ਦਾ ਹੁਕਮ ਕਹਿੰਦਾ ਹੈ। ਹੁਣ ਫੇਰ ਨੈਣ ਖੁੱਲ੍ਹੇ ਤਾਂ ਪੰਡਤ ਨੂੰ ਗੁਰੂ ਜੀ ਦੇ ਚਿਹਰੇ ਤੋਂ ਇਕ ਪਹਿਲੇ ਤੋਂ ਬੀ ਵਧੀਕ ਜਲਾਲ ਨਜ਼ਰ ਆਇਆ, ਜਲਾਲ ਨੇ ਖਿੱਚਿਆ, ਖਿੱਚਿਦੇ ਨੂੰ ਸਤਿਗੁਰ ਦੇ ਜਮਾਲ ਦਾ ਝਲਕਾ ਵੱਜਾ, ਮੇਹਿਤ ਹੋ ਕੇ ਮੂਰਛਾ ਖਾ ਕੇ ਢੱਠਾ। ਜਾਂ ਉੱਠਿਆ ਤਾਂ ਹਿਰਦੇ ਦਾ ਕੜ ਪਾਟ ਚੁਕਾ ਸੀ ਤੇ ਨੈਣ ਛਹਿਬਰ ਲਾ ਰਹੇ ਸਨ, ਸੀਨੇ ਦੀ ਤੁਪਤ ਮਿਟ ਰਹੀ ਸੀ, ਠੰਢ ਵਰਤ ਰਹੀ ਸੀ, ਅਰ ਕਹਿ ਰਿਹਾ ਸੀ :-

‘ਤੂੰ ਜਗਤ ਗੁਰੂ ਹੈਂ, ਤੂੰ ਤ੍ਰਾਣ ਕਰਦਾ ਹੈਂ ਮੈਂ ਕੋਰੜੂ ਮੋਠ ਨੂੰ ਬੀ ਤਾਰ।’

ਸੱਚੀ ਅਰਦਾਸ ਐਉਂ ਦੇ ਭਾਵ ਵਾਲੀ ਕੀਤੀ ਓਸ :-

ਤਾਰ ਬਾਬਾ ਨਾਨਕ ਮੈਨੂੰ, ਕੋਰੜੂ ਨੂੰ ਤਾਰ ਦੇ।
ਮਾਰ ਬਾਬਾ ਨਾਨਕ ਮੇਰੀ ਚਿੰਜੜੀ ਨੂੰ ਮਾਰ ਦੇ।

ਦਾਨ ਬਾਬਾ ਨਾਨਕ ਮੈਨੂੰ ਸਿਮਰਨ ਦਾ ਦਾਨ ਦੇ।
ਮਾਨ ਬਾਬਾ ਨਾਨਕ ਮੈਨੂੰ ਚਰਨਾਂ ਦਾ ਮਾਨ ਦੇ।
ਦੇਹ ਬਾਬਾ ਨਾਨਕ ਜੀਅ ਦਾਨ ਮੈਨੂੰ ਦਾਨ ਦੇ।
ਤੁੱਠ ਬਾਬਾ ਨਾਨਕ ਮੈਨੂੰ ਆਤਮਾ ਦਾ ਦਾਨ ਦੇ।
ਸਰਧਾ ਵਾਲੇ ਤਾਰ ਕੇ ਕੀਤੇ ਨੀ ਭਵ ਪਾਰ।
ਇਕ ਨਿੰਦਕ ਬੀ ਤਾਰ ਲੈ ਢੱਠਾ ਆਨ ਜੁ ਦ੍ਰਾਰ।

ਕਰੁਣਾ ਸਿੰਧੁ ਜੀ ਨੇ ਨੈਣ ਖੇਲ੍ਹੇ, ਚਰਨਾਂ ਢੱਠੇ ਨੂੰ ਕਿਰਪਾ ਕਟਾਖਜ ਨਾਲ ਤੱਕਿਆ, ਪਿੱਠ ਤੇ ਹੱਥ ਫੇਰਿਆ, ਆਖਿਆ- “ਨਿਹਾਲ, ਸਿੱਖ ਨਿਹਾਲ !”

ਜਦ ਅਜ਼ਲੀ ਹੁਕਮ ਨਾਲ ਬਾਬੇ ਨੇ ਰੱਬੀ ਰੋਂ ਤੇ ਇਲਾਹੀ ਲਹਿਰ ਉਸ ਦੇ ਅੰਦਰ ਫੇਰੀ ਤਾਂ ਪੰਡਤ ਠੰਢਾ ਸਾਹ ਲੈ ਕੇ ਕੱਠਾ ਹੋ ਇਕਾਗਰ ਹੋ ਗਿਆ, ਲੀਨ ਹੋ ਗਿਆ, ਜੁੜ ਗਿਆ। ਜਦ ਉੱਠਿਆ ਤਾਂ ਉਥਾਨ ਨਹੀਂ ਹੋਇਆ, ਲਿਵ ਲੱਗ ਗਈ, ਲਿਵ ਦਾਨ ਪਾ ਲਿਆ। ਇਕ ਛੱਪੜ, ਜੋ ਚਸਮੇਂ ਨਾਲੋਂ ਵਿਛੜਕੇ ਸੁਕ ਰਿਹਾ ਸੀ ਤੇ ਤ੍ਰੌਕ ਰਿਹਾ ਸੀ, ਦੇਖੋ ਉਸ ਦੇ ਤੇ ਚਸਮੇਂ ਦੇ ਵਿਚਕਾਰ ਨਹਿਰ ਖੁਦ ਗਈ ਹੈ। ਛੱਪੜ ਦੀ ਚਸਮੇ ਨਾਲ ਲਿਵ ਲੱਗ ਗਈ ਹੈ, ਹੁਣ ਲਗਾਤਾਰ-ਜੀਉਂਦੀ ਰੋਂ ਆਉਂਦੀ ਹੈ, ਛੱਪੜ ਨੂੰ ਤਰੋਤਾਜ਼ਾ ਕਰ ਰਹੀ ਹੈ, ਸੋਮਾ ਤੇ ਸਰੋਵਰ ਇਕ ਰੂਪ ਹੋ ਰਹੇ ਹਨ।

ਧੰਨ ਬਾਬਾ ਨਾਨਕ, ਓਏ ਲੋਕੇ ਬਾਬਾ ਨਾਨਕ ਧੰਨ ਹੈ ! ਬਾਬਾ ਨਾਨਕ ਏਹ ਅਖਣ ਵਾਲਾ ਬਾਬਾ ਨਾਨਕ:- “ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ” ਜੋ ਕਹਿੰਦਾ ਹੈ ‘ਮੈਂ ਰੱਬ ਨਹੀਂ ਜੇ’, ਧੰਨ ਹੈ, ਦੇਖੋ ਰੱਬ ਨਾਲ ਮੇਲ ਦੇਂਦਾ ਜੇ, ਇਕ ਪਾਸੇ ਰੱਬ ਦੇ ਪੈਰ ਫੜਦਾ ਹੈ, ਦੂਏ ਪਾਸੇ ਮਨੁਖ ਦਾ ਸੀਸ ਫੜਦਾ ਹੈ ਤੇ ਜੋੜ ਦੇਂਦਾ ਹੈ। ਧੰਨ ਬਾਬਾ ਤੇਰੀ ਮਨੁਖਤਾਈ, ਧੰਨ ਤੇਰਾ ਬੰਦਾ ਹੋਣਾ, ਧੰਨ ਤੇਰਾ ਜਨ ਤੇ ਦਾਸ ਬਣਨਾ। ਉਹ ਜਾਣੇ ਤੂੰ ਕੁਛ ਕਹੁ, ਤੇਰੀ ਏਹੋ ਮਨੁਖਤਾਈ ਸਾਡੇ ਲਈ ਅਲੂਹੀਅਤ ਹੈ। ਤੂੰ ਮਨੁਖ, ਆਦਮੀ ਹੈਂ ? ਮੈਂ ਕਹਿੰਦਾ ਹਾਂ, ਧੰਨ ਤੇਰਾ ਏਹ ਆਦਮੀ ਪਨ ਹੈ ਜੋ ਬੰਦਿਆਂ ਨੂੰ ਰੱਬ ਨਾਲ ਮੇਲਦਾ ਹੈਂ। ਤੂੰ ਦਰਗਾਹ ਦਾ ਬਸੀਠ ਹੈਂ। ਤੂੰ ਮਿੱਤ੍ਰ ਵਿਚੋਲਾ ਹੈਂ। ਧੰਨ ਹੈਂ ਤੂੰ ਜੋ ਪਹਿਲੇ ਬੁੰਬ ਚਾੜ੍ਹਦਾ ਹੈਂ, ਧੰਦਾ ਹੈਂ, ਕੱਠਿਆਂ ਕਰਦਾ ਹੈਂ, ਫੇਰ ਸਾਈਂ ਦੀ ਰੰਗਣ ਚਾੜ੍ਹਕੇ ਮੇਲਦਾ ਹੈਂ। ਸਾਡੇ ਨਿਤਾਣਿਆਂ ਦਾ ਏਹ ਕੰਮ ਕਰੀ ਜਾਹ, ਤੂੰ ਧੰਨ ਹੈਂ ! ਤੂੰ ਧੰਨ ਹੈ !

ਪੰਡਤ ਜੀ ਨੂੰ ਸੁਆਦ ਆ ਰਿਹਾ ਹੈ, ਕਹਿੰਦਾ ਹੈ ਏਹ ਸਾਧੂ ਨਹੀਂ ਹੈ, ਇਹ ਮਨਸ ਮਾਤ੍ਰ ਨਹੀਂ ਹੈ, ਏਹ ਜ਼ਰੂਰ ਅਵਤਾਰ ਹੈ। ਵਿੰਦੁਖਕ ਦਾ ਭਰਮ ਠੀਕ ਸੀ, ਇਹ ਨਾਨਕ ਅਵਤਾਰ ਹੈ, ਸਿਸ਼ਟੀ ਦਾ ਭਾਰ ਹਰਨ ਆਇਆ ਹੈ। ਪੁਰਾਣਾਂ ਨੇ ਜਿਸਦਾ ਪਤਾ ਦਿੱਤਾ ਹੈ ਇਹ ਉਹੋ ਹੈ। ਜਿਉਂ ਜਿਉਂ ਪੰਡਤ ਜੀ ਦੇ ਅੰਦਰ ਰਸ ਦੇ ਹੁਲਾਰੇ ਪੈਣ ਤਿਉਂ ਤਿਉਂ ਕਰੇ: ਹਾਇ ! ਰਾਜਾ ਸੱਚਾ ਸੀ ਜੋ ਕਹਿੰਦਾ ਸੀ ਕਿ ਇਹ ਬੁੱਧੀ ਮੰਡਲ ਤੋਂ ਉੱਚਾ ਰਸ ਹੈ। ਪਰ ਮੈਂ ਕਿਸ ਭੁਲੇਖੇ ਵਿੱਚ ਰਿਹਾ, ਮੈਂ ਜਾਤਾ ਕੋਈ ਸੁੱਕਾ ਪਿੰਜਰ, ਬੇਹੋਸ਼, ਮੁਰਦਿਹਾਨ ਵਾਲਾ, ਨਿਤਾਣੇ ਰੂਪ ਵਾਲਾ ਤਪਾ ਕਿ ਜੋਗੀ ਹੋਏਗਾ ਤੇ ਸਾਨੂੰ ਨਿਤਾਣਿਆਂ ਕਰ ਸੱਟੇਗਾ। ਇਹ ਤਾਂ ਗੱਲ ਹੀ ਹੋਰ ਨਿਕਲੀ। ਦੇਖੋ ਕਿਸ ਤਰ੍ਹਾਂ ਮਨ ਏਕਾਗ੍ਰ ਹੈ, ਸੰਕਲਪ ਨਹੀਂ ਪੈਂਦਾ, ਇਕ ਖਿੱਚ ਉਪਰ ਨੂੰ ਧੂਹੀ ਜਾਂਦੀ ਹੈ ਤੇ ਰਸ ਮਗਨ ਕਰੀ ਜਾਂਦੀ ਹੈ। ਇਹ ਅਰੂਢ ਅਵਸਥਾ ਹੈ, ਠੀਕ ਇਸ ਦਾਤ ਦਾ ਦਾਤਾ ਆਪ ਜੀਵ ਨਹੀਂ, ਉਹ ਕਿਸੇ ਵਿਸ਼ੇਸ਼ਤਾ ਵਾਲਾ ਹੈ, ਅਰ ਉਹ ਨੂਰ ਵਿਚੋਂ ਆਯਾ ਹੈ।

(ਲੇਖ ਦਾ ਬਾਕੀ ਹਿੱਸਾ ਅਗਲੇ ਅੰਕ 'ਚ)

*ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਰੀ ਵਾਰ॥ (ਅੰਗ ੪੬੨)

The Ballads of Bhai Gurdas

❖ Nikky-Guninder Kaur Singh

Bhai Gurdas was born in 1551, 12 years after Guru Nanak passed away, and died in 1636 at the age of 85. His long lifespan made him the contemporary of Guru Nanak's five successors – Guru Angad (Nanak 2) through Guru Hargobind (Nanak 6). Chronologically and geographically, Bhai Gurdas was very close to Guru Nanak and was himself an important figure in early Sikh history. His name Gurdas (*das* or servant of the Guru) is indicative of his parents' close association with the Gurus. His mother, Bibi Jivani, was appointed by the Third Guru to manage one of the Sikh districts. His cousin, Bibi Bhani, was married to the Fourth Guru and gave birth to Guru Arjan (Nanak 5), who compiled the Sikh scripture and built the first Sikh shrine. The maternal uncle was chosen by Guru Arjan to transcribe the momentous sacred text. When the Akal Takht was built during the period of Guru Hargobind (Nanak 6), Bhai Gurdas was assigned to manage the premises. Guru Hargobind also selected Bhai Gurdas to teach his young son, Tegh Bahadur (the future Ninth Guru), classical texts and philosophies. Bhai Gurdas not only witnessed but also participated in the origins and crystallization of the Sikh faith in a vital way. Consequently, Sikhs rely on him as their foremost historian and theologian.

His literary works are revered as a 'key' (*kunji*) to the treasury of Sikh theology and history. His *Vars* (ballads) in Punjabi are especially popular, as Sikhs memorize and quote them with regard to belief and behaviour. The genre of the *Var* is that of a heroic ode or ballad with several stanzas, and in these ballads, Bhai Gurdas presents Sikh ideals, morals and society in a simple, bold and urgent way. Many of the *Vars* have also been set to melodious rhythms and have become an important part of *kirtan*, the Sikh devotional music. Corresponding with the *Janamsakhis*, his *Var* 1 (Cantos 23–45) illuminates the person and role of the founder Guru. Many of the *Janamsakhi* events and themes are eulogized by Bhai Gurdas in crisp linguistic textures and racy meters.

In this popular verse sung by Sikhs everywhere, the Guru is praised as the axial point between a human figure and the Divine Reality:

As Guru Nanak appeared, mist lifted light filled the world
Like the stars vanish and darkness recedes when the sun rises
Like the deer scatter when the lion roars.

Wherever the Baba set his foot, it became the seat of worship.

Seats sacred to the Siddhas now laud the name of Nanak.

Every home has become a Dharamsal, resonant with sacred chant.

Baba cultivated all the four corners and all the nine regions of the earth,

Bestowing upon them the gift of True Name.

In the age of darkness, the holy Guru appeared. (I: 27)

Poetry and history fuse together to express the advent of the Sikh Guru. Bhai Gurdas creates a captivating contrast between the world prior to Guru Nanak and the one after his appearance. With the emergence of radiance, all kinds of density and opaqueness give way to clarity and transparency; the dark skies with twinkling stars burst into brilliance and effulgence. For Bhai Gurdas, just as the rising sun does not strike out the dark acrimoniously but delicately brings in light, so did Guru Nanak on the horizon of fifteenth-century north-west India.

He upholds the outlook of the *Janamsakhis*, and illustrates Guru Nanak as the starting-point of a new spiritual and ethical mode of being, and in his poetic eloquence, Bhai Gurdas describes the peaceful manner in which the founder Guru launched his new faith. The Guru does not impose his views on others. He does not reject the existing religious traditions, nor does he intend to replace them with his own. He validates the religious plurality of his day: 'Ram and Rahim occupy the same position – *ram rahim ikk thi khaloi*' (Bhai Gurdas, Var I: 33). Both the Hindu and Muslim religious ideals of his milieu are fully affirmed and given equal status.

The familiar *Janamsakhi* narratives acquire a poetic medium, for here again we see a pluralist Nanak actively reaching out to people of different faiths. He travels in four directions, he visits the sacred spaces of the many groups of Hindus, Muslims and Buddhists, and converses with them about their respective scriptures and philosophies. He leaves his footprints on distant lands, and his imprint on the hearts of people. In one such encounter, Bhai Gurdas pictures him going to Multan, an important Sufi centre. Guru Nanak was received with a bowl full of milk, which signified that the region was already full to the brim with religious leaders, and that there would be no place for a newcomer like Nanak. How did Guru Nanak react? Without any verbal, physical or philosophical

tussle, ‘the Baba produced a jasmine from underneath his arm and mixed it with milk in the bowl. It was like the River Ganga merging with the ocean’ (I: 44). With the addition of Guru Nanak’s ‘jasmine’, the milk did not spill out from the brimming bowl, but became more fragrant and colourful.

In another pluralist venture, a young Nanak visits the Siddhas. He climbs up to Mount Sumer where the Siddhas with their leader Gorakhnath are known to reside after having obtained immortality through *Hatha Yoga*. As the Siddhas sit in a conclave:

All the eighty-four adepts from Gorakh downward began to wonder in their hearts, who could have thus reached their realm.

‘Listen, young seeker’, they spoke. “What power do you possess which has brought you here?”

‘I have but cherished the Supreme One; in love of the Supreme One have I sat meditating.’

‘You must tell us at least your name, young seeker’, spoke the Siddhas again.

‘My name,’ said the Baba, ‘is Nanak, revered Nathji; Repetition of the Divine Name is my sole sustenance’.

The higher one ascends, the humbler one becomes. (1: 28)

Here Nanak is observed through the lens of the Siddhas, who spot a naive young fellow climbing up to their realm. Like modern scholars, they are curious about Nanak’s religious heritage, and want to classify the newcomer into some neat category. From Guru Nanak’s perspective, however, he is simply Nanak, whose identity is derived from the Supreme One: ‘My name’, said the Baba, ‘is Nanak, revered Nathji; Repetition of the Divine Name my sole sustenance’. Politely and humbly, Nanak gives his name to their leader (*nath* means master, and the suffix *‘ji*’ is an additional form of courtesy). Nanak has no historic lineage; his love for the True Name endows him with his individual personality and character. The True Name was Nanak’s revelation of the singular Divine he personally experienced and expressed poetically. The medium of Divine revelation and the revelation thus come together, and throughout his text, Bhai Gurdas extols their convergence.

He conveys the mesmerizing quality of Guru Nanak’s verse. When Guru Nanak travels to Baghdad with Mardana, his holy chant has an emotional impact: ‘After the morning’s devotions broke into holy chant/Hearing which people fell into a trance’ (I: 35). Wherever he goes, men and women are transformed: ‘Day by day his fame grew and he made the age of Kali reverberate with the Divine Name’ (I: 45). People from different religious and social backgrounds started to follow Nanak because of the message he brought to them. In *Var I: 38*: ‘from his lips flowed the holy Word which turned darkness into

light’. Guru Nanak’s oral gift is profoundly liberating, literally: *sati* (true), *sabad* (word), *mukat* (freedom), *karaia* (makes/ brings). It dissolves doubts and fears, and opens up new possibilities.

Bhai Gurdas’ entire focus is on the new religion launched by Guru Nanak. His way of life, with its stress on the Divine Name, becomes the paradigmatic mode of existence for his followers. Family and home are lauded; asceticism and otherworldly orientation are spurned. A new community with its own unique vision and practices is born. In fact, Bhai Gurdas offers a valuable snapshot of the daily routine of this earliest Sikh community: ‘In the evening were recited *sodar* and *arati* and in the ambrosial hour, the *jap*’ (I: 38). These hymns, subsequently collected in Sikh scripture, are also mentioned in the encounter with the Divine in our *Janamsakhi* account. To this day, Sikh homes and their formal places of worship maintain the routine of reciting Jap in the morning, and Soda and Arati in the evening. From the start, Guru Nanak’s word was the vital ingredient that fed Sikh identity.

Guru Nanak’s installation of his successor is an important historical event, which is underscored in the *Janamsakhis* and the Guru Granth as well. Bhai Gurdas conveys it compellingly:

He promulgated in the world the authority of the Divine Order and created a community purged of the pollution [of selfish ego].

While still in this world he installed Lahina as his successor, and bestowed upon him the umbrella of Guruship.

Kindling another light with his light Guru Nanak changed his form

None can describe the marvelous deed of the marvelous one.

He changed his body into that of Angad, who reflected his own light. (I: 45)

Self-conscious about his mission, Guru Nanak at the close of his life installs his successor. Overlooking his own sons, his devout follower Lahina is made Angad (literally, limb of his own body). Light that is passed on from Guru Nanak to Lahina is like one flame kindling another (*joti jot milai kai*). Bhai Gurdas then goes on to narrate that Angad (Nanak 2) left Kartarpur and retired to the town of Khadur, where he passed the light, he had received from Guru Nanak to Amar Das (Nanak 3) who then raised the town of Goindwal (I: 46). Bhai Gurdas sheds light on early Sikh chronology and its unique phenomenon of succession: beginning with Guru Nanak, the divine inheritance is maintained and passed from one Guru to the next. The foremost Sikh historian and theologian confirms the *Janamsakhi* portrait of Guru Nanak as the intersection between a historical person and a timeless reality.

Courtesy : *Sikhism*

ਭਾਈ ਦਇਆ ਸਿੰਘ ਦੀ ਸ਼ਖਸੀਅਤ

❖ ਡਾ. ਹਰਬੰਸ ਸਿੰਘ ਚਾਵਲਾ

ਭਾ ਈ ਦਇਆ ਸਿੰਘ ਜੀ ਸਿੱਖ ਇਤਿਹਾਸ ਦੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਇਕ ਹਨ ਜਿਨ੍ਹਾਂ ਨੇ ਸਿੱਖ ਧਰਮ ਵਿਚ ਆਏ ਇਕ ਮਹੱਤਵਪੂਰਨ ਪੜਾਅ ਉੱਤੇ, ਆਪਣਾ ਸੀਸ ਭੇਟ ਕਰਕੇ ਸਿੱਖ ਇਤਿਹਾਸ ਦੇ ਗੌਰਵਮੰਦੀ ਵਿਰਸੇ ਨੂੰ ਹੋਰ ਅਮੀਰ ਬਣਾਇਆ ਹੈ। ਗੁਰੂ ਪ੍ਰਤੀ ਆਪਣੀ ਨਿਸ਼ਟਾ ਅਤੇ ਤਿਆਗ ਦੇ ਅਜਿਹੇ ਆਦਰਸ਼ ਕਾਇਮ ਕੀਤੇ ਹਨ ਕਿ ਉਹ ਹਰ ਕਾਲ ਅਤੇ ਹਰ ਸਮੇਂ ਵਿਚ ਕੌਮ ਲਈ ਚਾਨੁ ਮੁਨਾਰੇ ਦਾ ਕੰਮ ਕਰਦੇ ਰਹਿਣਗੇ। ਭਾਈ ਦਇਆ ਸਿੰਘ ਜੀ ਅਪਾਰ ਸ਼ਕਤੀ, ਸਾਹਸ, ਵੀਰਤਾ, ਅਤੇ ਧੀਰਜ ਦੀ ਮੂਰਤ ਸਨ। ਸਰੀਰਕ ਮੋਹ ਦਾ ਤਿਆਗ ਕਰਕੇ ਆਤਮ-ਸਮਰਪਣ ਦੀ ਭਾਵਨਾ ਨਾਲ ਜਿਵੇਂ ਇਨ੍ਹਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤਾ, ਉਸ ਘਟਨਾ ਨੇ ਆਉਣ ਵਾਲੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ।

ਭਾਈ ਦਇਆ ਸਿੰਘ ਗੁਰੂ ਜੀ ਦੇ ਸਮੇਂ ਦੇ ਮਹਾਨ ਯੋਧਿਆਂ ਵਿੱਚੋਂ ਇਕ ਸਨ। ਗੁਰੂ ਜੀ ਦੀ ਸੈਨਾ ਦੇ ਹੋਰ ਪ੍ਰਸਿੱਧ ਜਨਨੈਲ ਸਨ— ਭਾਈ ਉਦੈ ਸਿੰਘ, ਭਾਈ ਆਲਮ ਸਿੰਘ, ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮਾਨ ਸਿੰਘ ‘ਨਿਹੰਗ’। ਇਹ ਸਾਰੇ ਗੁਰੂ ਜੀ ਦੇ ਸਮੇਂ ਲੜੀਆਂ ਰਾਈਆਂ ਲੜਾਈਆਂ ਵਿੱਚੋਂ, ਕਿਸੇ ਨਾ ਕਿਸੇ ਲੜਾਈ ਵਿਚ ਆਪਣੀ ਵੀਰਤਾ ਦੇ ਜੋਹਰ ਵਿਖਾਂਦੇ ਹੋਏ ਸ਼ਹੀਦ ਹੋਏ ਸਨ। ਭਾਈ ਦਇਆ ਸਿੰਘ ਨੇ ਅਨੇਕ ਲੜਾਈਆਂ ਵਿਚ ਭਾਗ ਲਿਆ ਸੀ ਤੇ ਹਰ ਵਾਰ ਵੈਰੀਆਂ ਨੂੰ ਮੂੰਹ ਦੀ ਖਾਣੀ ਪਈ ਸੀ। ਅੱਖੇ ਤੋਂ ਅੱਖੇ ਹਾਲਾਤ ਵਿਚ ਵੀ ਆਪਣੇ ਮਨ ਦੇ ਸੰਤੁਲਨ ਨੂੰ ਬਣਾਈ ਰੱਖਣਾ ਭਾਈ ਸਾਹਿਬ ਦੇ ਜੀਵਨ ਦਾ ਵਿਸ਼ੇਸ਼ ਗੁਣ ਸੀ। ਕਈ ਐਸੇ ਮੌਕੇ ਆਏ ਸਨ ਜਦੋਂ ਗੁਰੂ ਜੀ ਨਾਲ ਘੱਟ ਸੇਵਕਾਂ ਦੇ ਹੋਣ ਦਾ ਲਾਭ ਉਠਾ ਕੇ, ਵੈਰੀ ਛੋਜਾਂ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਬੋਲ ਦਿੱਤਾ ਸੀ ਪਰ ਗੁਰੂ ਮਹਾਰਾਜ ਦੇ ਅਸੀਰਵਾਦ ਸਦਕਾ ਭਾਈ ਦਇਆ ਸਿੰਘ ਨੇ ਉਨ੍ਹਾਂ ਨੂੰ ਅਜਿਹੀ ਭਾਂਜ ਦਿੱਤੀ ਸੀ ਕਿ ਉਹ ਆਪਣਾ ਮਾਲ ਅਸਬਾਬ ਤੇ ਮ੍ਰਿਤਕ ਸੈਨਿਕਾਂ ਨੂੰ ਮੈਦਾਨ ਵਿਚ ਹੀ ਛੱਡ ਕੇ ਭੱਜ ਗਏ ਸਨ। ਅਜਿਹਾ ਇਕ ਮੌਕਾ ਉਦੋਂ ਆਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਇਕ ਪ੍ਰਚਾਰ ਦੌਰੇ ਸਮੇਂ ਕੁਰੂਖੇਤਰ ਤੋਂ ਵਾਪਸ ਅਨੰਦਪੁਰ ਪਰਤ ਰਹੇ ਸਨ।

ਉਹ ਯੁੱਧ-ਨੀਤੀ ਵਿਚ ਅਜਿਹੇ ਨਿਪੁੰਨ ਸਨ ਕਿ ਕਈ ਵਾਰ ਵੈਰੀ ਸੈਨਾ ਉਨ੍ਹਾਂ ਦੁਆਰਾ ਮਾਰੇ ਗਏ ਦਾਅ ਅੱਗੇ ਬੇਵਸ ਹੋ ਕੇ, ਭੱਜ ਕੇ, ਜਾਨ ਬਚਾਣ ਲਈ ਮਜ਼ਬੂਰ ਹੋ ਜਾਂਦੀ ਸੀ। ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਅਨੰਦਪੁਰ ਸਾਹਿਬ ਉੱਪਰ ਕੀਤੇ ਗਏ ਪਹਿਲੇ ਹਮਲੇ ਸਮੇਂ ਅਜਿਹਾ ਹੀ ਹੋਇਆ ਸੀ। ਦਿਨ ਭਰ ਤਾਂ ਭਾਈ ਉਦੈ ਸਿੰਘ ਅਤੇ ਦਇਆ ਸਿੰਘ ਨੇ ਖਾਲਸਾ ਛੋਜਾਂ ਦੇ ਅਗੋਤਰੇ ਦਸਤੇ ਦੀ ਸਹਾਇਤਾ ਨਾਲ ਵੈਰੀਆਂ ਨੂੰ ਅਨੰਦਪੁਰ ਦੇ ਨੇੜੇ ਆਉਣ ਤੋਂ ਰੋਕੀ ਰੱਖਿਆ ਸੀ



ਪਰ ਰਾਤ ਨੂੰ ਜਦੋਂ ਉਹ ਆਪਣੇ ਕੈਪਾਂ ਵਿਚ ਅਰਾਮ ਕਰ ਰਹੇ ਸਨ ਜਾਂ ਰੰਗਾਰਲੀਆਂ ਮਨਾ ਰਹੇ ਸਨ ਤਾਂ ਭਾਈ ਦਇਆ ਸਿੰਘ ਨੇ 2000 ਸਿੱਖ ਸੈਨਿਕਾਂ ਨਾਲ ਉਨ੍ਹਾਂ ਉੱਪਰ ਹਮਲਾ ਬੋਲ ਕੇ, ਨਾ ਸਿਰਫ ਆਪਣੀ ਵੀਰਤਾ ਅਤੇ ਸੈਨਿਕ ਕੁਸਲਤਾ ਦਾ ਹੀ ਪ੍ਰਗਟਾਵਾ ਕੀਤਾ ਸੀ ਸਗੋਂ ਦੁਸ਼ਮਣਾਂ ਦਾ ਭਾਰੀ ਨੁਕਸਾਨ ਕਰ ਕੇ ਉਨ੍ਹਾਂ ਨੂੰ ਭੱਜ ਜਾਣ ਉੱਤੇ ਮਜ਼ਬੂਰ ਕਰ ਦਿੱਤਾ ਸੀ। ਮੁਗਲ ਤੇ ਪਹਾੜੀਏ ਇਸ ਹਮਲੇ ਤੋਂ ਇਤਨਾ ਘਰਬਾਏ ਸਨ ਕਿ ਉਨ੍ਹਾਂ ਅਨੰਦਪੁਰ ਤੋਂ 20 ਮੀਲ ਦੂਰ ਪਹੁੰਚ ਕੇ ਸਾਹ ਲਿਆ ਸੀ।

ਅਨੰਦਪੁਰ ਸਾਹਿਬ ਨੂੰ ਛੱਡਣ ਮਗਰੋਂ ਕੇਵਲ ਮੁਕਤਸਰ ਦੀ ਲੜਾਈ ਨੂੰ ਛੱਡ ਕੇ ਭਾਈ ਸਾਹਿਬ ਨੇ ਹਰ ਲੜਾਈ ਵਿਚ ਹਿੱਸਾ ਲਿਆ ਸੀ। ਮੁਕਤਸਰ ਦੀ ਲੜਾਈ ਸਮੇਂ ਉਹ ਗੁਰੂ ਜੀ ਦੀ ਚਿੱਠੀ ‘ਜ਼ਫਰਨਾਮਾ’ ਲੈ ਕੇ ਦੱਖਣ ਗਏ ਹੋਏ ਸਨ।

ਜਦੋਂ ਛੋਜ ਮਾਰਚ ਕਰ ਰਹੀ ਹੋਵੇ ਤਾਂ ਸਭ ਤੋਂ ਵੱਧ ਖਤਰਾ ਜਾਂ ਤਾਂ ਅਗੋਤਰੇ ਦਸਤੇ ਨੂੰ ਹੁੰਦਾ ਹੈ ਜਾਂ ਛੋਜ ਦੇ ਆਖਰੀ ਹਿੱਸੇ ਨੂੰ। 1705 ਈਸਵੀ ਵਿਚ ਜਦੋਂ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਅਗਲੇ ਹਿੱਸੇ ਵਿਚ ਗੁਰੂ ਜੀ ਦੇ ਨਾਲ ਨਾਲ ਚੱਲਣ ਵਾਲੇ ਸਿੱਖਾਂ ਵਿਚ ਭਾਈ ਦਇਆ ਸਿੰਘ ਵੀ ਸਨ। ਗੁਰੂ ਜੀ ਦੇ ਨਾਲ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਸਨ। ਜਦਕਿ ਪਿਛਲੇ ਹਿੱਸੇ ਦੀ ਨਿਗਰਾਨੀ ਭਾਈ ਉਦੈ ਸਿੰਘ ਕਰ ਰਹੇ ਸਨ। ਚਮਕੋਰ ਦੀ ਗੜੀ ਵਿਚ ਗੁਰੂ ਜੀ ਦੀ ਅਗਵਾਈ ਥੱਲੇ ਜਿਸ ਦਲੇਈ ਅਤੇ ਨਿਡਰਤਾ ਨਾਲ ਇਨ੍ਹਾਂ ਨੇ ਲੱਖਾਂ ਛੋਜਾਂ ਦਾ ਮੁਕਾਬਲਾ ਕੀਤਾ ਉਹ ਆਪਣੇ ਆਪ ਵਿਚ ਵਿਸ਼ਵ ਇਤਿਹਾਸ ਦੀ ਇਕ ਅਨੋਖੀ ਘਟਨਾ ਹੈ।

ਭਾਈ ਦਇਆ ਸਿੰਘ ਜਾਣਦੇ ਸਨ ਕਿ ਗੁਰੂ ਜੀ ਦੀ ਸਲਾਮਤੀ ਵਿਚ ਹੀ ਦੇਸ ਅਤੇ ਕੌਮ ਦੀ ਭਲਾਈ ਹੈ। ਜਦੋਂ ਗੜੀ ਵਿਚ ਕੇਵਲ ਪੰਜ ਸਿੱਖ ਹੀ ਬਚ ਗਏ ਤਾਂ ਭਾਈ ਸਾਹਿਬ ਨੇ ਗੁਰੂ ਜੀ ਦੁਆਰਾ ਦੱਸੇ ਆਦਰਸ਼ ਨੂੰ ਅਮਲੀ ਜਾਮਾ ਪਹਿਨਾ ਕੇ ‘ਗੁਰਮਤਾ’ ਕੀਤਾ ਅਤੇ ਹੁਰਮਾਇਆ ਸੀ ਕਿ ਜਿੱਥੇ ਪੰਜ ਅੰਮ੍ਰਿਤਯਾਰੀ ਸਿੰਘ ਇਕੱਠੇ ਹੋ ਕੇ ਕੋਈ ਫੈਸਲਾ ਕਰਨਗੇ ਉੱਥੇ ਗੁਰੂ ਆਪ ਹਾਜ਼ਰ ਹੋਵੇਗਾ।

ਭਾਈ ਦਇਆ ਸਿੰਘ ਨੇ ਗੁਰੂ ਜੀ ਦੁਆਰਾ ਦੱਸੇ ਗਏ ਵਿਚਾਰਾਂ ਅਤੇ

ਨਿਯਮਾਂ ਨੂੰ ਪਾਲਿਆ ਵੀ, ਪੰਥ ਖਾਲਸਾ ਵਿਚ ਪ੍ਰਚਾਰਿਆ ਵੀ ਤੇ ਉਨ੍ਹਾਂ ਉਪਰ ਪਹਿਗਾ ਵੀ ਦਿੱਤਾ। ਇਕ ਵਾਰ ਅਨੰਦਪੁਰ ਵਿਖੇ ਆਈ ਸੰਗਤ ਨੂੰ ਨਿਮਰਤਾ ਅਤੇ ਗੁਰਸਿੱਖਾਂ ਦੀ ਸੇਵਾ ਕਰਨ ਦਾ ਜੋ ਉਪਦੇਸ਼ ਉਨ੍ਹਾਂ ਨੇ ਦਿੱਤਾ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਕਿਸ ਹੱਦ ਤੱਕ ਗੁਰਮਤਿ ਵਿਚਾਰਧਾਰਾ ਵਿਚ ਰੰਗੇ ਹੋਏ ਸਨ। ਸਿੱਖੀ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮਾਂ ਵਿਚ ਉਹ ਹਮੇਸ਼ਾ ਗੁਰੂ ਜੀ ਦੇ ਨਾਲ ਰਹੇ। ਜਦੋਂ ਗੁਰੂ ਜੀ ਸੂਰਜ ਗ੍ਰਹਿਣ ਦੇ ਮੌਕੇ 'ਤੇ ਪ੍ਰਚਾਰ ਦੇ ਆਸ਼ੇ ਨਾਲ ਕੁਰੂਖੇਤਰ ਗਏ ਤਾਂ ਭਾਈ ਦਇਆ ਸਿੰਘ ਜੀ ਉਨ੍ਹਾਂ ਦੇ ਨਾਲ ਸਨ। ਨਾਂਦੇੜ ਵਿਖੇ ਜਿਨ੍ਹਾਂ ਪੰਜ ਸਿੰਘਾਂ ਨੇ ਮਾਧੋਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਉਨ੍ਹਾਂ ਦੇ ਮੁਖੀ ਵੀ ਭਾਈ ਦਇਆ ਸਿੰਘ ਹੀ ਸਨ।

ਨਿੱਜੀ ਤੌਰ ਤੇ ਉਹ ਗੁਰੂ ਜੀ ਦੇ ਸਭ ਤੋਂ ਵੱਧ ਨਿਕਟਵਰਤੀ, ਸਹਿਯੋਗੀ ਅਤੇ ਵਿਸ਼ਵਾਸ ਪਾਤਰ ਸਨ। ਗੁਰੂ ਜੀ ਵੱਲੋਂ ਸੰਪੰਨ ਰਾਏ ਕਿਸੇ ਮਿਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਸਿਰੇ ਚਾੜ੍ਹਣ ਦੀ ਉਨ੍ਹਾਂ ਵਿਚ ਯੋਗਤਾ ਅਤੇ ਸ਼ਕਤੀ ਸੀ। ਉਹ ਕਿਸੇ ਵੀ ਕੰਮ ਨੂੰ ਅਧੂਰਾ ਛੱਡਣ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ। ਜਦੋਂ ਉਨ੍ਹਾਂ ਨੂੰ ਅਹਿਮਦ ਨਗਰ ਪਹੁੰਚ ਕੇ ਔਰੰਗਜ਼ੇਬ ਨਾਲ ਮਿਲਣ ਵਿਚ ਕਠਿਨਾਈ ਦਰਪੇਸ਼ ਆਈ ਤਾਂ ਨਾ ਕੇਵਲ ਉਨ੍ਹਾਂ ਭਾਈ ਧਰਮ ਸਿੰਘ ਨੂੰ ਗੁਰੂ ਜੀ ਦੀ ਸਲਾਹ ਲੈਣ ਵਾਸਤੇ ਪੰਜਾਬ ਰਵਾਨਾ ਕੀਤਾ ਸਾਰੋਂ ਬਾਦਸ਼ਾਹ ਨੂੰ ਮਿਲਣ ਦੇ ਆਪਣੇ ਯਤਨ ਵੀ ਜਾਰੀ ਰੱਖੇ। ਇਸ ਤੋਂ ਪਹਿਲਾਂ ਕਿ ਭਾਈ ਧਰਮ ਸਿੰਘ ਗੁਰੂ ਜੀ ਦਾ ਆਦੇਸ਼ ਲੈ ਕੇ ਦੱਖਣ ਪੁੱਜਦੇ ਉਹ ਔਰੰਗਜ਼ੇਬ ਤੱਕ ਚਿੱਠੀ ਪੁਚਾਣ ਵਿਚ ਕਾਮਯਾਬ ਹੋ ਗਏ ਸਨ। ਗੁਰੂ ਜੀ ਦੁਆਰਾ ਉਨ੍ਹਾਂ ਨੂੰ ਆਪਣਾ 'ਦੂਤ' ਨਿਯੁਕਤ ਕਰਕੇ ਬਾਦਸ਼ਾਹ ਨਾਲ ਗੱਲ ਦਾ ਸਬੂਤ ਹੈ ਕਿ ਉਹ ਬੜੇ ਪੜ੍ਹੇ-ਲਿਖੇ, ਵਿਦਵਾਨ, ਸੂਝਵਾਨ ਅਤੇ ਨੀਤੀਵਾਨ ਸਨ ਜੋ ਦੇਸ਼ ਦੇ ਹੁਕਮਰਾਨ ਨਾਲ ਉਸੇ ਪੱਧਰ ਦੀ ਗੱਲ ਕਰ ਸਕਣ ਦੇ ਯੋਗ ਸਨ ਜਿਤਨਾ ਸਿਆਣਾ ਔਰੰਗਜ਼ੇਬ ਆਪ ਸੀ। ਗੁਰੂ ਜੀ ਨੂੰ ਭਾਈ ਸਾਹਿਬ ਉਪਰ ਪੂਰਾ ਯਕੀਨ ਸੀ ਕਿ ਉਹ ਬੜੇ ਨਿਤਰ ਹੋ ਕੇ ਉਨ੍ਹਾਂ (ਗੁਰੂ ਜੀ) ਦੇ ਪੱਖ ਨੂੰ ਬਾਦਸ਼ਾਹ ਤੱਕ ਰੱਖ ਸਕਣਗੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਜੀ ਦੀ ਇਹ ਚਿੱਠੀ ਪੜ੍ਹਨ ਅਤੇ ਭਾਈ ਦਇਆ ਸਿੰਘ ਨਾਲ ਮਿਲਣ ਮਹਾਰੋਂ ਔਰੰਗਜ਼ੇਬ ਦੇ ਮਨ ਵਿਚ ਬੜਾ ਪਰਿਵਰਤਨ ਆਇਆ ਸੀ ਤੇ ਉਸ ਨੇ ਤੁਰੰਤ ਆਪਣੇ ਹਰਕਾਰੇ ਪੰਜਾਬ ਰਵਾਨਾ ਕਰ ਕੇ, ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ ਜਿਵੇਂ ਕਿ ਸ਼ੁਰੂ ਵਿਚ ਲਿਖਿਆ ਜਾ ਚੁੱਕਾ ਹੈ ਭਾਈ ਦਇਆ ਸਿੰਘ ਜੀ ਅਰਬੀ, ਫਾਰਸੀ, ਪੰਜਾਬੀ ਅਤੇ ਗੁਰਬਾਣੀ ਦੇ ਬੜੇ ਸੁਲਝੇ ਹੋਏ ਵਿਦਵਾਨ ਸਨ। ਉਨ੍ਹਾਂ ਦੁਆਰਾ ਰਚਿਤ ਇਕ ਹੁਕਮਨਾਮਾ ਵੀ ਮਿਲਦਾ ਹੈ ਜਿਸ ਦਾ ਉੱਲੇਖ ਭਾਈ ਕਾਨੂੰ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 593 ਉਪਰ ਕੀਤਾ ਹੈ।

ਉਪਲਬਧ ਹੁਕਮਨਾਮਾ ਭਾਈ ਦਇਆ ਸਿੰਘ ਦੀ ਰਚਨਾ ਹੈ ਜਾਂ ਨਹੀਂ ਇਸ ਬਾਰੇ ਵਿਦਵਾਨਾਂ ਵਿਚ ਕਾਫੀ ਮਤਭੇਦ ਹੈ। ਹੁਕਮਨਾਮੇ ਦੀ ਅੰਦਰਲੀ ਗਵਾਹੀ ਤੋਂ ਤਾਂ ਪ੍ਰਤੀਤ ਹੁੰਦਾ ਹੈ ਕਿ ਇਸ ਵਿਚ ਬਹੁਤ ਸਾਰੀ ਸਮੱਗਰੀ ਪਿੱਛੋਂ ਪਾਈ ਗਈ ਹੈ ਪਰ ਇਸ ਪਰਚੇ ਦਾ ਲੇਖਕ ਇਸ ਹੁਕਮਨਾਮੇ ਦੇ ਉਸ ਭਾਗ ਨੂੰ ਉਨ੍ਹਾਂ ਦੀ ਆਪਣੀ ਰਚਨਾ ਸਮਝਦਾ ਹੈ ਜਿਹੜੀ ਖਾਲਸਾ ਪੰਥ ਦੀ ਰਹਿਤ ਮਰਿਯਾਦਾ ਦੇ ਨਾਲ ਮੇਲ ਖਾਂਦੀ ਹੈ। ਭਾਈ ਦਇਆ ਸਿੰਘ ਦੁਆਰਾ ਰਚਿਤ ਹੁਕਮਨਾਮੇ ਵਿੱਚੋਂ ਕੁਝ ਲਾਈਨਾਂ ਇੱਥੇ ਦਰਜ ਕਰ ਰਹੇ ਹਨ :

**“ਰਹਤ ਏਹੀ ਹੈ ਜੋ ਮਸੰਦੀਏ, ਪੀਰਮਲੀਏ, ਰਾਮ ਰਾਈਏ,
ਸਿਰ ਮੁੰਡਤ ਇਨ੍ਹਾਂ ਨਾਲ ਵਰਤਣਾ ਨਹੀਂ। ਸਿੰਘ ਕੀ**



ਗੁਰਦੁਆਰਾ ਭਾਈ ਦਇਆ ਸਿੰਘ, ਐਰੰਗਾਬਾਦ (ਮਹਾਂਰਾਸ਼ਟਰ)

ਸੇਵਾ, ਸ਼ਬਦ ਦਾ ਅਭਿਆਸ, ਸ਼ਸਤ੍ਰ ਬਿਦਿਆ ਸੀਖਣੀ, ਮਨ ਵਾਹਗੁਰੂ ਓਰ ਰਖੈ, ਉਪਰ ਕਾ ਸਵਾਸ ਆਵੈ ਤਾ ਵਾਹਿਗੁਰੂ, ਅੰਤ ਕਾ ਵਾਹਿਗੁਰੂ, ਮਨ ਵਤਸ ਕਰੈ। ਮਿਥਿਆ ਨਾ ਬੋਲੇ, ਪਰਨਾਰੀ ਤਜਾਰੈ, ਕ੍ਰੋਧ ਹੰਕਾਰ, ਮੇਹ, ਨਿੰਦਾ, ਹਿੰਸਾ, ਅਸਤ ਤਜਾਰੈ, ਬੁਰਾ ਨਾ ਕਰੈ, ਕਿਸੀ ਕੋ ਦੁਖਾਵੇ ਨਾਹੀ, ਮੀਠਾ ਬੋਲੈ, ਮਨ ਸੂਣ ਰਖੈ, ਹਰਸ ਸੋਗ ਹਰੈ, ਧਰਮ ਕਿਰਤ ਪਾਇ, ਦੁਸਰੇ ਪੰਥ ਮਾਰਗ ਕੀ ਮੜ੍ਹੀ ਨਾ ਸੇਵੈ, ਮੱਠ, ਬੁੱਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ ਅਰਚਾ, ਮੰਦੁ, ਪੀਰ ਪੁਰਖ, ਬਾਹਮਣ ਪੁਛਨਾ, ਤਰਪਨ ਗਾਇਤ੍ਰੀ, ਸੰਧਯਾ ਹੋਰ ਕਿਤੈ ਵਾਲਿ ਚਿਤ ਦੇਵੈ ਨਾਹੀ। ਅਕਾਲ ਚਰਨ ਖਾਲਸੇ ਨਾਲ ਜੁੜੈ। ਖਾਲਸਾ ਸੋ ਜਿਨ ਤਨ, ਮਨ, ਧਨ ਗੁਰੂ ਅਕਾਲ ਪੁਰਖ ਕੋ ਸੌਧਿਆ ਹੈ।

ਭਾਈ ਦਇਆ ਸਿੰਘ ਜੀਵਨ ਭਰ ਗੁਰੂ ਜੀ ਦੇ ਨਾਲ ਉਨ੍ਹਾਂ ਦੀ ਪਰਛਾਂਈ ਵਾਂਗ ਵਿਚਰਦੇ ਰਹੇ। ਹਰ ਦੁੱਖ, ਸੁੱਖ, ਖੁਸ਼ੀ ਤੇ ਗਮੀ ਵਿਚ ਉਨ੍ਹਾਂ ਦੇ ਨਾਲ ਰਹੇ। ਅਨੰਦਪੁਰ ਦੀਆਂ ਸ਼ਾਹੀ ਰੌਣਕਾਂ ਵੀ ਵੇਖਿਆਂ ਤੇ ਰਾਜਸਥਾਨ ਦੇ ਰੇਤੀਲੇ ਇਲਾਕੇ ਦੀ ਗਰਮੀ ਵੀ ਪਿੰਡੇ ਤੇ ਝੱਲੀ। ਮੱਧ ਪ੍ਰਦੇਸ਼ ਦੇ ਜੰਗਲਾਂ, ਪਹਾੜਾਂ ਅਤੇ ਨਦੀਆਂ ਨੂੰ ਚੀਰਦੇ ਔਰੰਗਜ਼ੇਬ ਕੋਲ ਦੱਖਣ ਵੀ ਪਹੁੰਚੇ, ਤੇ 'ਉੱਚ ਦੇ ਪੀਰ' ਦੇ ਸਿਰ 'ਤੇ ਚੌਰ ਕਰਦੇ ਆਪਣੇ ਗੁਰੂ ਪ੍ਰਤੀ ਅੱਡੇ ਸਰਧਾ ਤੇ ਸਤਿਕਾਰ ਦਾ ਆਦਰਸ਼ ਵੀ ਪੇਸ਼ ਕੀਤਾ। ਉਹ ਅਨੰਦਪੁਰ ਅਤੇ ਚਮਕੋਰ ਸਾਹਿਬ ਵਿਖੇ ਮੌਤ ਦੇ ਸਾਏ ਥੱਲੇ ਲੜਦੇ ਤੇ ਜੂਝਦੇ ਰਹੇ ਤੇ ਸਦਾ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਨੂੰ ਅੱਟੱਲ ਵਿਸ਼ਵਾਸ ਸੀ ਕਿ ਗੁਰੂ ਸਦਾ ਉਨ੍ਹਾਂ ਦੇ ਅੰਗ-ਸੰਗ ਹੈ।

ਜਿਵੇਂ ਇਕ ਪਤੀਬ੍ਰਾਤਾ ਇਸਤਰੀ ਦੀ ਇਕ ਰੀਝ ਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਹੁੰਦਿਆਂ ਹੀ ਇਸ ਸੰਸਾਰ ਤੋਂ ਰੁਖਸਤ ਹੋ ਜਾਵੇ ਤਾਂ ਕਿ ਉਸ ਨੂੰ ਪਤੀ ਦੇ ਪਿੱਛੋਂ ਉਸ ਦੇ ਵਿਛੋੜੇ ਦਾ ਦੁੱਖ ਨਾ ਭੋਗਣਾ ਪਵੇ। ਭਾਈ ਦਇਆ ਸਿੰਘ ਜੀ ਵੀ ਗੁਰੂ ਜੀ ਦੇ ਜੋਤਿ ਜੋਤਿ ਸਮਾਣ ਤੋਂ ਕੁਝ ਸਮਾਂ ਪਹਿਲੋਂ ਹੀ, ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਇਹੋ ਜਿਹੀਆਂ ਬਹੁਪੱਖੀ ਪ੍ਰਤਿਭਾ ਵਾਲੀਆਂ ਸ਼ਬਦੀਅਤਾਂ ਕੌਮਾਂ ਦੇ ਇਤਿਹਾਸ ਵਿਚ ਕਦੇ-ਕਦੇ ਹੀ ਜਨਮ ਲੈਂਦੀਆਂ ਹਨ।

ਪੰਨਵਾਦ ਸਹਿਤ : ਪਹਿਲੇ ਸਿੰਘ ਰਾਜ ਦਾ ਨਿਰਮਾਤਾ ਬਾਬਾ ਬੰਦਾ ਸਿੰਘ
ਬਹਾਦਰ ਅਤੇ ਹੋਰ ਲੇਖ



੧੬

ਸ੍ਰੀ ਵਾਹਿਗੁਰੂ ਜੀ ਕੀ ਫਤਹਿ॥



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼

{ਗੁਰੂ ਗ੍ਰੰਥ ਸਾਹਿਬ ਅੰਗ-ਪੰਡ੨, ਸੰਬਿੰਸ਼ ਮਹਲਾ ੫, ਚੁਅਪਦਾ ੨-੧੭ ੧੬੦ ਸਤਿਗੁਰ ਪ੍ਰਸਾਦਿ॥

ਮੂਲ

ਵਡਹੰਸੁ ਮਹਲਾ ੫॥ ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ॥ ਹਉ ਬਲਿਹਾਰੀ ਸਤਿਗੁਰ ਚਰਣਾ॥੧॥

ਜੀਅ ਕੇ ਦਾਤੇ ਪ੍ਰੀਤਮ ਪ੍ਰਭੁ ਮੇਰੇ॥ ਮਨੁ ਜੀਵੈ ਪ੍ਰਭੁ ਨਾਮੁ ਚਿਤੇਰੇ॥੧॥ ਰਹਾਉ॥

ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ॥
ਸੀਤਲ ਪੁਰਖ ਦ੍ਰਿਸ਼ਟਿ ਸੁਜਾਣੀ॥੨॥

ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥
ਆਇਨਜਾਵੈ ਮੇਰਾ ਪ੍ਰਭੁ ਅਬਿਨਾਸੀ॥੩॥

ਤੁਮ ਮਿਹਰਵਾਨ ਦਾਸ ਹਮ
ਦੀਨਾ॥ ਨਾਨਕ ਸਾਹਿਬੁ ਭਰਪੁਰਿ
ਲੀਣਾ॥੪॥੨॥

ਉਹ ਵੇਲਾ ਧੰਨ ਹੈ ਜਿਸ ਵੇਲੇ (ਪ੍ਰਭੂ ਦਾ) ਦਰਸਨ ਹੁੰਦਾ ਹੈ, (ਦਰਸਨ ਕਰਾਉਣ ਵਾਲੇ) ਸਤਿਗੁਰੂ ਦੇ ਚਰਨਾਂ ਤੋਂ ਮੈਂ ਸਦਕੇ ਹਾਂ॥੧॥

ਹੇ ਮੇਰੇ ਜੀਵਨ ਦਾਤੇ ਪ੍ਰਭੂ (ਮੇਰੇ) ਪ੍ਰੀਤਮ ਜੀਓ! (ਮੇਰਾ) ਮਨ (ਹੁਣ ਗੁਰੂ ਦੇ ਦਿੱਤੇ ਤੈਂ) ਪ੍ਰਭੂ ਦੇ ਨਾਮ ਨੂੰ ਜਪਕੇ (ਹਾਂ) ਜੀਉਂਦਾ ਹੈ॥੧॥ ਰਹਾਉ॥

(ਹੇ ਸਤਿਗੁਰ!) ਤੇਰਾ ਮੰਤ੍ਰ (ਸਦਾ) ਸੱਚਾ ਅਤੇ ਤੇਰੀ ਬਾਣੀ ਅੰਮ੍ਰਿਤ ਹੈ, ਹੇ ਸੁਜਾਣ ਪੁਰਖ! ਤੇਰੀ (ਕ੍ਰਿਪਾ-) ਦ੍ਰਿਸ਼ਟੀ ਠੰਢਾਂ (ਪਾਉਣ) ਵਾਲੀ ਹੈ॥੨॥

(ਹੇ ਆਪਣੀ ਅਟੱਲ ਰੂਪਤਾ ਦੇ) ਤਖਤ ਬਿਗਾਜੇ (ਹੋਏ ਮਹਾਰਾਜ!) ਤੁਹਾਡਾ ਹੁਕਮ ਅਟੱਲ ਹੈ, (ਹੇ) ਮੇਰੇ ਪ੍ਰਭੂ! (ਤੂੰ) ਨਾਸ ਥੰਂ ਰਹਤ ਹੈਂ, (ਕਦੇ) ਮਰਦਾ ਜੰਮਦਾ ਨਹੀਂ॥੩॥

ਅਸੀਂ (ਤੇਰੇ) ਗਰੀਬ ਦਾਸ ਹਾਂ, ਤੂੰ ਮੇਹਰਾਂ ਕਰਨੇ ਵਾਲਾ (ਮਾਲਕ) ਹੈਂ। ਹੇ ਨਾਨਕ! (ਮੇਰਾ) ਸਾਹਿਬ (ਐਸਾ ਹੈ ਕਿ ਓਹ ਸਾਰੇ) ਭਰਪੂਰ ਹੈ (ਤੇ ਸਭਿ ਵਿਚ) ਸਮਾਇ ਰਿਹਾ ਹੈ॥੪॥੨॥

ਬਾਰਹਮਾਹ (ਮਾਝ) ਇਕ ਅਧਿਐਨ

ਇਸ ਤਰ੍ਹਾਂ ਬਾਰਹਮਾਹ ਇਕ ਅਜਿਹਾ ਲੋਕ ਕਾਵਿ-ਰੂਪ ਹੈ, ਜਿਸ ਵਿੱਚ ਗੁਰੂ ਸਾਹਿਬ ਨੇ ਬਾਰਾਂ ਮਹੀਨਿਆਂ ਵਿੱਚ ਕੁਦਰਤੀ ਪਰਿਵਰਤਨ ਨੂੰ ਪਿੱਠ੍ਹਾਮੀ ਵਿੱਚ ਰੱਖ ਕੇ ਬਿਰਹਨ ਜੀਵ ਆਤਮਾ ਦੀ ਪ੍ਰੇਮ ਪੀੜਾ ਨੂੰ ਚਿਤਰਿਆ ਹੈ। ਪਹਿਲੇ ਗਿਆਰਾਂ ਮਹੀਨੇ ਵਿਜੋਗੀ ਅਵਸਥਾ ਦੇ ਹਨ ਤੇ 12ਵੇਂ ਮਹੀਨੇ ਉਸ ਜੀਵ ਆਤਮਾ ਦਾ ਸੰਜੋਗ ਉਸ ਅਪ੍ਰੱਤੱਖ ਪ੍ਰਲੋਕਿਕ ਪ੍ਰਭੂ ਨਾਲ ਹੋ ਜਾਂਦਾ ਹੈ। ਇਸੇ ਕਰ ਕੇ ਅਸੀਂ ਇਸ ਰਚਨਾ ਨੂੰ ਇਹ ਲੋਕਿਕਤਾ ਤੇ ਪ੍ਰਲੋਕਿਕਤਾ ਦਾ ਸੁਮੇਲ ਆਖ ਸਕਦੇ ਹਾਂ।

ਬਾਰਹਮਾਹ ਮਾਝ ਭਾਵੋਂ ਉਪਦੇਸ਼ ਪ੍ਰਧਾਨ ਹੈ, ਪਰ ਇਸ ਉਪਦੇਸ਼ ਸਾਵਲੀ ਵਿੱਚ ਵੀ ਹਰ ਮਹੀਨੇ ਦਾ ਰੰਗ ਸਪਸ਼ਟ ਭਾਂਤ ਝਲਕਦਾ ਦਿਸਦਾ ਹੈ। ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਦਾ ਬਾਰਹਮਾਹ ਇਕ ਅਜਿਹੀ ਰਚਨਾ ਹੋ ਨਿਬੜਦੀ ਹੈ, ਜਿਹੜੀ ਮਨ ਨੂੰ ਸਮਝਾਉਣ ਨਾਲ

ਸੰਬੰਧਿਤ ਹੈ। ਜਿਸ ਵਿੱਚ ਜੀਵ ਆਤਮਾ ਦੀ ਸਾਰੀ ਧਰਮ ਸਾਧਨਾ ਦੇ ਫਲੀਭੂਤ ਹੋਣ ਦਾ ਮਾਧਿਅਤਮ ਮਨ ਹੈ। ਮਨੋਵਿਗਿਆਨਕ ਅਧਿਐਨ ਅਨੁਸਾਰ ਵੀ ਕੁਦਰਤ ਜਾਂ ਪ੍ਰਕਿਰਤੀ ਸਾਨੂੰ ਬਾਹਰੀ ਤੌਰ 'ਤੇ ਤ੍ਰਿਪਤ ਹੀ ਨਹੀਂ ਕਰਦੀ ਸਗੋਂ ਸਾਡੇ ਅੰਤਹਕਰਨ (ਮਨ) ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸੇ ਕਰ ਕੇ ਸਾਡੇ ਰਿਸੀ-ਮੁਨੀਆਂ ਨੇ ਵੀ ਮਨ ਨੂੰ ਸੈਧਣ 'ਤੇ ਜ਼ੋਰ ਦਿੱਤਾ ਹੈ। ਆਧੁਨਿਕ ਦੌਰ ਵਿੱਚ ਫਰਾਇਡ ਤੇ ਲਾਕਾਂ ਵਰਗੇ ਵਿਗਿਆਨੀਆਂ ਨੇ ਵੀ ਮਨ ਦੀ ਜਟਿਲ ਅਵਸਥਾ ਦਾ ਹੁੰਗਾਰਾ ਭਰਿਆ ਹੈ ਤੇ ਉਸੇ ਜਟਿਲ ਅਵਸਥਾ ਦੀਆਂ ਤੰਦਾਂ ਨੂੰ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਬਾਹਰਮਾਹ ਰਾਹੀਂ ਖੇਲ੍ਹਣ ਦੀ ਪ੍ਰਕਿਰਿਆ ਪੇਸ਼ ਕਰਦੇ ਹਨ। ਇਸ ਦੀ ਭਾਸ਼ਾ ਸਰਲ ਤੇ ਸਪਸ਼ਟ ਹੋਣ ਕਾਰਨ ਇਹ ਅੱਜ ਵੀ ਗੁਰਜਿੰਧਾਂ ਦਾ ਮਾਰਗ ਦਰਸਨ ਕਰਦੀ ਹੈ ਅਤੇ ਇਸ ਦ੍ਰਿਸ਼ਟੀ ਤੋਂ ਇਹ ਇਕ ਮਹਾਨ ਰਚਨਾ ਦਾ ਦਰਜਾ ਰੱਖਦੀ ਹੈ।

-ਗੁਰਬਾਣੀ ਚਾਨਣੁ

♦ ♦ ♦ ♦ ♦

'KHALSA SAMACHAR' New Delhi. Office of Posting NDGPO-110001 (Thursday-Friday) R.No.50825/1990 DL(ND)-11/6035/2018-19-20 Published & printed by Dr.Mohinder Singh on behalf of Bhai Vir Singh Sahitya Sadan, Published from Bhai Vir Singh Marg, Gole Market, New Delhi-110001 and printed at Print Media, 1331 Chowk Sangatrashan, Paharganj, New Delhi.
Editor Dr.Mohinder Singh. Phone 011-23363510, Email:info@bvsss.org www.bvsss.org
ਭਾਈ ਵਿਰ ਸਿੰਘ ਸਹਿਤ ਸਦਨ, ਨਵੀਂ ਦਿੱਲੀ ਵਲੋਂ ਪ੍ਰਕਾਸ਼ਕ ਤੇ ਫਾਪਕ ਡਾ.ਮਹਿੰਦਰ ਸਿੰਘ ਨੇ ਪਿਟ ਮੀਡੀਆ, 1331 ਚੌਕ ਸੰਗਤਰਾਸ਼ਾ, ਪਹਾੜ ਗੀਜ਼, ਨਵੀਂ ਦਿੱਲੀ-55 ਤੋਂ ਛੱਪਵਾਇਆ।
ਸੰਪਦਕ: ਡਾ. ਮਹਿੰਦਰ ਸਿੰਘ। [ਲੇਖਕਾਂ ਦੇ ਨਿੱਜੀ ਵਿਚਾਰਾਂ ਨਾਲ ਸੰਪਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ]

ਸੁਪਨਿਆਂ ਨੂੰ ਉਡਾਰੀ

ਨਿਊਯਾਰਕ ਪੁਲਿਸ 'ਚ ਪਹਿਲੀ ਦਸਤਾਰਧਾਰੀ ਪੁਲਿਸ ਅਫਸਰ ਗੁਰਸੋਚ ਕੌਰ



ਨਿਊਯਾਰਕ ਪੁਲਿਸ 'ਚ ਇਕੋ-ਇਕ ਪਰਾਈਧਾਰੀ ਮਹਿਲਾ ਹੈ ਗੁਰਸੋਚ ਕੌਰ। ਉਸਦੀ ਪਗੜੀ ਦੇ ਅੱਗੇ NYPD ਦਾ ਪ੍ਰਤੀਕ ਲੱਗਿਆ ਹੁੰਦਾ ਹੈ। ਇਸ ਬਾਰੇ ਗੁਰਸੋਚ ਦਾ ਕਹਿਣਾ ਹੈ ਕਿ ਉਹ ਆਪਣੀ ਉਪਸਥਿਤੀ ਰਾਹੀਂ ਲੋਕਾਂ ਨੂੰ ਦਸ ਸਕਦੀ ਹੈ ਕਿ ਦਸਤਾਰ ਦੀ ਕੀ ਮਹੱਤਤਾ ਹੈ? ਉਸਦਾ ਕਹਿਣਾ ਹੈ ਦਸਤਾਰ ਪਰਮਾਤਮਾ ਦੀ ਬਖਸ਼ਿਸ਼ ਹੈ ਅਤੇ ਇਸਦਾ ਮਤਲਬ ਮਾਨਵਤਾ ਪ੍ਰਤੀ ਦੇਇਆ ਅਤੇ ਸੇਵਾ ਦੀ ਭਾਵਨਾ ਹੈ। ਪਗੜੀ ਧਾਰਨ ਕਰਕੇ ਮੈਂ ਲੋਕਾਂ ਵਿਚ ਪਏ ਦਸਤਾਰ ਸੰਬੰਧੀ ਭੁਲੇ ਖਿਆਂ ਨੂੰ ਢੂਰ ਕਰ ਸਕਦੀ ਹਾਂ ਅਤੇ ਸਿੱਖਾਂ ਦੀ ਦਸਤਾਰ ਪ੍ਰਤੀ ਲੋਕਾਂ ਦਾ ਨਜ਼ਹੀਆਂ ਬਦਲ ਸਕਦੀ ਹਾਂ। ਗੁਰਸੋਚ ਨਿਊਯਾਰਕ ਪੁਲਿਸ 'ਚ ਇਕ ਪੂਰਨ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਹੈ। ਆਪਣੀ ਡਿਊਟੀ ਬਾਰੇ ਉਹ ਕਹਿੰਦੀ ਹੈ ਕਿ ਉਹ ਪਰੇਡ ਤੇ ਜਾਂਦੀ ਹੈ, ਟ੍ਰੈਫਿਕ ਨਿਯੰਤ੍ਰਿਤ ਕਰਦੀ ਹੈ ਅਤੇ ਸੁਨਿਸ਼ਚਿਤ ਕਰਦੀ ਹੈ ਹਰ ਕੋਈ ਸੁਰੱਖਿਅਤ ਰੱਖੇ। ਗੁਰਸੋਚ ਅਮਰੀਕਾ 'ਚ ਰਹੀਆਂ ਪੰਜਾਬੀ ਕੁੜੀਆਂ ਲਈ ਵੀ ਇਕ ਪ੍ਰੇਰਨਾ ਸਰੋਤ ਹੈ ਜਿਥੇ ਲਿੰਗਕ ਸਮਾਨਤਾ ਅਤੇ ਧਾਰਮਿਕ ਆਜਾਦੀ ਵਰਗੇ ਮੁੱਲ ਸਮਾਜ ਅਤੇ ਸਰਕਾਰੀ ਵਿਵਸਥਾ ਦਾ ਹਿੱਸਾ ਹਨ।

ਪਹਿਲੀ ਪਗੜੀਧਾਰੀ ਸਿੱਖ ਪਾਇਲਟ ਅਰਪਿੰਦਰ ਕੌਰ

ਅਮਰੀਕਾ ਦੀ ਪਹਿਲੀ ਸਿੱਖ ਪਾਇਲਟ ਅਤੇ ਫਲਾਈਟ ਡੇਕ ਤੇ ਦਸਤਾਰ ਸਜਾ ਕੇ ਡਿਊਟੀ ਕਰਨ ਵਾਲੀ ਪਹਿਲੀ ਸਿੱਖ ਪਾਇਲਟ ਹੈ ਅਰਪਿੰਦਰ ਕੌਰ। ਇਸ ਲਈ ਅਰਪਿੰਦਰ ਅਮੇਰਿਕੀ ਈਗਲ/ਦੂਤ ਦੀ ਸਗਹਨਾ ਕਰਦੀ ਹੈ ਜਿਨ੍ਹਾਂ ਉਸ ਨੂੰ ਅਮਰੀਕਾ ਦੀਆਂ ਲਿੰਗਕ ਸਮਾਨਤਾ ਅਤੇ ਧਾਰਮਿਕ ਸੁਤੰਤਰਤਾ ਦੇ ਅਸੂਲਾਂ ਦੀ ਪਾਲਨਾ ਕਰਦਿਆਂ ਦਸਤਾਰ ਸਜਾ ਕੇ ਡਿਊਟੀ ਨਿਭਾਉਣ ਦੀ ਇਜਾਜ਼ਤ ਦਿੱਤੀ। ਭਰਤ 'ਚ ਜਨਮੀ ਅਤੇ ਇੱਥੇ ਹੀ ਮਿਡਲ ਤਕ ਪੜ੍ਹਾਈ ਪੂਰੀ ਕਰਨ ਤੋਂ ਬਾਅਦ 14 ਸਾਲ ਦੀ ਉਮਰ 'ਚ ਉਹ ਪਰਿਵਾਰ ਨਾਲ ਅਮਰੀਕਾ ਪਹੁੰਚੀ ਤੇ 2002 'ਚ ਡਿਗਰੀ ਕਰਨ ਤੋਂ ਬਾਅਦ ਸੁਪਨਿਆਂ ਨੂੰ ਉਡਾਰੀ ਦੇਣ ਅਤੇ ਏਵੀਏਸ਼ਨ 'ਚ ਕੈਰੀਅਰ ਬਣਾਉਣ ਲਈ ਪਰਿਵਾਰ ਸਮੇਤ ਕੈਨਸਾਸ ਪਹੁੰਚੀ। ਇੱਥੇ ਤਿੰਨ ਸਾਲ ਦੀ ਟ੍ਰੈਨਿੰਗ ਪੂਰੀ ਕਰਨ ਬਾਅਦ ਉਸ ਨੂੰ ਰਾਈਟ ਫਲਾਰਸ ਏਵੀਏਸ਼ਨ 'ਚ ਫਲਾਈਟ ਇਨਸਟਰਕਟਰ ਬਣਨ ਦਾ ਮੌਕਾ ਮਿਲਿਆ। 2008 'ਚ ਅਰਪਿੰਦਰ ਐਮਬ੍ਰਾਈ 145 (E 145) ਤੇ ਇਕ ਦੂਤ ਪ੍ਰਥਮ ਅਧਿਕਾਰੀ ਬਣੀ। ਆਪਣੀ ਡਿਊਟੀ ਦੇ ਅਨੁਭਵਾਂ ਬਾਰੇ ਉਸ ਦਾ ਕਹਿਣਾ ਹੈ ਮੁਸਾਫਰਾਂ ਨੂੰ ਉਹਨਾਂ ਦੇ ਪਹੁੰਚ-ਸਥਾਨ ਤੇ ਸੁਰੱਖਿਅਤ ਪਹੁੰਚਾਉਣਾ ਹੀ ਉਸ ਲਈ ਅਸੀਂਮ ਖੁਸ਼ੀ ਦੇ ਪਲ ਹੁੰਦੇ ਹਨ।



ਰਾਇਲ ਆਸਟਰੇਲੀਅਨ ਏਅਰ ਫੋਰਸ ਦਾ ਅੰਗ ਬਣੀ ਸਿਮਰਨ ਕੌਰ ਵਧਵਾ

2019 'ਚ ਸਿਮਰਨ ਕੌਰ ਵਧਵਾ ਇਕ ਸਭ ਤੋਂ ਘੱਟ ਉਮਰ ਦੀ (17 ਸਾਲ) ਪਹਿਲੀ ਸਿੱਖ ਮਹਿਲਾ ਕੈਡੀਟ ਆਫੀਸਰ ਦੇ ਤੌਰ ਤੇ ਰਾਇਲ ਆਸਟਰੇਲੀਅਨ ਵਾਯੂ ਸੈਨਾ (RAAF) ਦਾ ਹਿੱਸਾ ਬਣੀ। ਪਰਥ 'ਚ ਹੋਏ ਇਕ ਸਮਾਰੋਹ 'ਚ ਹੋਰ ਨਿਯੁਕਤੀਆਂ ਦੇ ਨਾਲ ਅਧਿਕਾਰਕ ਤੌਰ ਤੇ RAAF 'ਚ ਉਹਨਾਂ ਦਾ ਸੁਆਗਤ ਕੀਤਾ ਗਿਆ। ਆਪਣੀ ਨਿਯੁਕਤੀ ਨੂੰ ਸਾਂਝਾ ਕਰਦਿਆਂ ਉਸਨੇ ਕਿਹਾ ਕਿ ਤਿੰਨ ਹਫ਼ਤਿਆਂ ਦੇ



ਸਿਖਲਾਈ ਪ੍ਰੋਗਰਾਮ ਤੋਂ ਬਾਅਦ ਉਹ ਤਿੰਨ ਸਾਲ ਲਈ ਏਡੀਐਫਾਈ (ਕੈਨਬਰਾ) 'ਚ ਆਪਣੀ ਪੜ੍ਹਾਈ ਕਰੇਗੀ। ਇਸ ਤੋਂ ਬਾਅਦ ਉਹ RAAF 'ਚ ਇਕ ਆਗੂ ਦੀ ਭੁਮਿਕਾ 'ਚ ਕਾਰਜ ਕਰੇਗੀ ਜਿਸ ਲਈ ਉਹ ਬਹੁਤ ਉਤਸ਼ਾਹੀ ਹੈ। ਆਸਟਰੇਲੀਆਈ ਰੱਖਿਆ ਬਲ 'ਚ ਆਪਣੀ ਚੋਣ ਪਿੱਛੇ ਉਹ ਆਪਣਾ ਕੁਝ ਅੱਡ ਕਰਨ ਦੀ ਚਾਹ, ਘਰਦਿਆਂ ਵੱਲੋਂ ਉਤਸ਼ਾਹ ਅਤੇ ਵਾਹਿਗੁਰੂ ਦੀ ਕਿਰਪਾ ਨੂੰ ਪ੍ਰੁੱਖ ਦੱਸਦੀ ਹੈ।